

MBFSL/CS/2023-24 26<sup>th</sup> May, 2023

To,	To,
Department of Corporate	National Stock Exchange of India
Relations, BSE Limited,	Ltd,Exchange Plaza, C- 1, Block G,
Phiroze Jeejeebhoy Towers, Dalal Street,	Bandra Kurla Complex, Bandra
Mumbai – 400001	(East),Mumbai- 400051
<b>Scrip Code : 543253</b>	Scrip Symbol : BECTORFOOD

# <u>Subject: Newspaper Publication of Financial Results for the Quarter and Year ended March</u> 31, 2023

Dear Sir/Madam,

In accordance with Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith the copies of newspaper publication of the Audited financial results for the Quarter and Year ended 31<sup>st</sup> March, 2023 published in "Financial Express" and "Desh Sewak" newspaper on 26<sup>th</sup> May, 2023.

You are requested to take the same on record.

Thanking You,

Yours faithfully,

For Mrs. Bectors Food Specialities Limited

Atul Sud Company Secretary and Compliance Officer M.No. F10412 Place: Mumbai

# **KACHCHH MINERALS LIMITED**

CIN: L15543MH1981PLC024282

Reg. Office: Shop No 16, S 2nd Floor, Sej Plaza, Marve Road, Nr Nutan Vidya Mandir School, Malad (West), Mumbai-400064, MH, IN | Tel.No. 022-2201 0028 Email ID: kachhmineral@yahoo.in

> EXTRACT OF AUDITED FINANCIAL RESULTS FOR THE QUARTER AND VEAD ENDED ON 31ST MARCH 2023

	AND TEAR ENDED ON 3131 MARCH, 2023							
Sr.		Quarter Ended	Previous Year Quarter Ended	Year Ended	Previous Year Ended			
No.	Particulars	31.03.2023	31.03.2022	31.03.2023	31.03.2022			
227	WOOD NOON	(Un-Audited)	(Un-Audited)	(Audited)	(Audited)			
î	Total income	0.50	64.19	61.80	117.81			
2	Total Expenditure	7.05	33.62	71.27	101.07			
3	Net Profit / (Loss) for the period (before Tax,	10/0/04	57007-0003	vortoeent.				
	Exceptional and/or Extraordinary items)	(6.55)	30.57	(9.47)	16.74			
4	Net Profit / (Loss) for the period before tax	7,000	520,025	200	5220			
	(after Exceptional and/or Extraordinary items)	(6.55)	30,57	(9.47)	16.74			
5	Net Profit / (Loss) for the period after tax	- 10 PEV	200.57	200.470	40.74			
6	(after Exceptional and/or Extraordinary items)	(6.55)	30.57	(9.47)	16.74			
0	Total Comprehensive Income for the period [Comprising Profit / (Loss) for the period (after tax)			00 00				
	and Other Comprehensive Income (after tax)]	(6.55)	30.57	(9.47)	16.74			
7	Equity Share Capital	521.18	521.18	521.18	521.18			
8	Reserves (excluding Revaluation Reserve as	.04.1030	52,000		0,611.70			
5	shown in the Balance Sheet of previous year)	100	12	-390.64	-381.17			
9	Earnings Per Share (before extraordinary items) (of Rs. 10/- each)			007738890				
	Basic :	-0.12	0.58	-0.18	0.32			
	Diluted:	-0.12	0.58	-0.18	0.32			

Note :- a) The above is an extract of the detailed format of Quarterly and Yearly Results filed with the Stock Exchange under Regulation 33 of the SEB) (Listing and Other Disclosure Requirements) Regulations, 2015. The full formal of the Quarterly and Yearly Financial Results is available on the www.bseindia.com and www.kachchhminerals.com

For KACHCHH MINERALS LIMITED

DAKSH NARENDRABHAI TRIVEDI

(Director) Date: 25.05.2023

ADITYA MILLS LIMITED

CIN: L17111RJ1960PLC001171 Registered Office: Ajmer Road, Madanganj Kishangarh (Rajasthan) - 305 801 **E-mail:** adityamills1960@gmail.com

**EXTRACT OF STATEMENT OF AUDITED FINANCIAL RESULTS FOR THE QUARTER AND YEAR ENDED MARCH 31, 2023** (Rs. in Lakhs except EPS Year ended **Particulars** Quarter ended

	1	31.03.2023	31.03.2022	31.03.2023	31.03.2022
	8	(Audited)	(Audited)	(Audited)	(Audited)
1	Total Income from Operation	36.90	50.59	161.31	372.23
2	Net Profit/(Loss) for the period (before tax				
3	Exceptional and/or Extraordinary items)	(12.59)	2.10	38.79	229.35
٥	Net Profit/(Loss) for the period before tax (after Exceptional and/or Extraordinary				
	items)	(12.59)	2.10	38.79	229.35
4	Net Profit/(Loss) for the period after tax	` ′ /			
	(after Exceptional and/or Extraordinary				
-	items)	(11.93)	(50.16)	31.04	139.09
5	Total Comprehensive income for the period (comprising Profit/(Loss) for the				
	period (After tax) and Other				
	Comprehensive Income(After Tax)	(20.68)	(75.96)	(1.58)	171.71
6	Paid up Equity Share Capital				
	(Face value of Rs. 10/- each)	120.00	120.00	120.00	120.00
7	Reserves (excluding revaluation reserve) as shown in the Audited Balance Sheet				
	of the previous year.			579.50	578.43
8	Earning per share:				
	Basic and Diluted (in Rs.per share)	(0.99)	(4.18)	2.59	11.59
No	tes:				

(a) The above is an extract of the detailed format of Quarterly/Annual Financial Results filed with Stock Exchange under Regulation 33 of the SEBI(Listing and other Disclosure Requirements) Regulation 2015. The full format of the quarterly financial results is available on the stock exchange website www.cseindia.com and also on company's website at https://www.adityamills.in.

(b) The above financial results have been reviewed by Audit Committee and thereafter approved and taken on record by the Board of Directors in its meeting held on 25th May, 2023. The statutory auditors has expressed an unmodified audit opinion on these financial statements.

(c) Exceptional items adjusted in the Statement of Profit & Loss Account in accordance with ind-AS Rules.

For and on behalf of Board of Directors of Aditya Mills Limited (Devapriya Kanoria)

Place: Mumbai Date: 25th May, 2023 **Managing Director** DIN: 00063832



No.				Year Ended		
			31.03.2022 (Unaudited)		31.03.2022 (Audited)	
1.	Total Income from Operations	12,509.71	9,835.53	44,893.93	34,743.09	
2.	Net Profit before tax	3,810.98	1,010.53	11,427.45	3,094.26	
3.	Net Profit after tax	2,906.99	777.09	9,176.17	2,491.11	
4.	Total Comprehensive Income	2,917.85	819.56	9,230.77	2,452.13	
	[Comprising Profit (after tax) and Other					
	Comprehensive Income (after tax)]					
5.	Paid up Equity Share Capital	201.42	94.37	201.42	94.37	
6.	Reserves (excluding Revaluation Reserve and	24,637.51	14,979.59	24,637.51	14,979.59	
	Securities premium)					
7.	Securities Premium Account	98,153.38	39,461.27	98,153.38	39,461.27	
8.	Net Worth	123,759.47	54,985.26	123,759.47	54,985.26	
9.	Outstanding Debt	180,611.23	180,065.68	180,611.23	180,065.68	
10.	Outstanding Redeemable Preference Share	Nil	Nil	Nil	Nil	
11.	Debt Equity Ratio	1.46	3.27	1.46	3.27	
12.	Earnings Per Share (Face Value of Rs.10/- Each)					
	(a) Basic :	41.18	14.28	129.99	45.76	
	(b) Diluted :	39.61	13.91	125.05	44.62	
13.	Capital Redemption Reserve	Nil	Nil	Nil	Nil	
14.	Debenture Redemption Reserve	NA	NA	NA	NA	
15.	Debt Service Coverage Ratio	NA	NA	NA	NA	
16.	Interest Service Coverage Ratio	NA	NA	NA	NA	

a) The above is an extract of the detailed format of annual financial results filed with the BSE Limited under Regulation 52 of the SEBI (Listing and Other Disclosure Requirements) Regulations, 2015 ("the Regulations"). The full format of the annual financial results are available on the websites of the BSE Limited and the Company's website www.shubham.co.

b) For the other line items referred in Regulation 52 (4) of the Regulations, the pertinent disclosures have been made to the BSE and can be accessed on http://www.bseindia.com.

For and on behalf of the Board of Directors of

Shubham Housing Development Finance Company Limited

Sanjay Chaturvedi PLACE : GURUGRAM Director

DIN: 01636432



Regd. Office: Regd. Office: 214, Empire House, Dr. D. N. Road, Ent. A. K. Nayak Marg, Fort, Mumbai - 400001 Tel Nos: 22071501-06 Fax: 22071514 Email: investorshelpdesk@weizmann.co.in Visit us at: www.karmaenergy.co

Extract of the Financial Results for the Quarter and Year ended 31.03.23 (Rs. in Lac except EPS data)

Г		Quarte	Ended	Year	Ended
	Particulars	31.03.23 Audited	31.03.22 Audited	31.03.23 Audited	31.03.22 Audited
1	Total Income from Operations	573.81	244.76	1,806.21	2,848.64
2	Net Profit / (Loss) for the period before Tax	667.33	(208.23)	719.71	(226.08)
3	Net Profit / (Loss) for the period after Tax	426.42	(255.66)	589.03	(212.62)
4	Total Comprehensive Income for the period				
ı	[Comprising Profits / (Loss) for the period (after Tax)				
ı	and Other Comprehensive Income (after Tax)]	679.98	(269.07)	829.43	(234.71)
5	Equity Share Capital	1,156.99	1,156.99	1,156.99	1,156.99
6	Earnings per Share of Rs. 10/- each				
ı	[(for Continuing and Dis-continued Operations				
ı	(not annualised)]				
2	Basic & Diluted	3.69	(2.21)	5.09	(1.84)

Notes:

Place : Mumbai

Dated: 25.05.2023

financialexp.epap.in

DATE : MAY 24, 2023

The above is an extract of the detailed format of Audited Financial Results for the quarter and year ended 31.03.23 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Audited Financial Results for Quarter and Year Ended 31.03.23 is available on the websites of Stock Exchanges at www.bseindia.com and www.nseindia.com and also on the Company's website at www.karmaenergy.co

- The above results were reviewd by the Audit Committee and approved by the Board of Directors of the Company at its meeting held on 25.05.23
- The Company is primarily operating in the business of Generation of Power from Renewable Sources. Hence, there is only one business segment as per Ind-AS 108 - Operating Segments. As required under Regulation 33 of SEBI (Listing Obligations and Disclosures Requirements) Regulations,
- 2015, the review by the Statutory Auditors has been completed for the Quarter and Year Ended 31.03.23, and the Report has been forwarded to the stock exchanges. The Report does not contain any qualification. Previous period's figures have been regrouped / reclassified wherever necessary.

For KARMA ENERGY LIMITED Sd/-Chetan D. Mehra

Vice Chairman & Managing Director DIN - 00022021



INVITATION FOR E-BIDS (IFB) Online Open E-bids are invited through two packet Open tendering system from the Indigenous Manufacturers fulfilling the Qualification Criteria detailed in Clause 2.0 Section-II of bid document for the Supply of 10,000 nos. of 20 Feet High Cube (9'6') End Open 34T Containers. The brief of tender is as under

CON/T/DCONT/20 FT/HCEO /10,000/2023 Tender No. Total Estimated Cost ₹477.90 Crores ₹1,000.00 through online payment gateway to Cost of Tender documents CONCOR ₹10,00,000.00 (Rupees Ten Lakh only) Earnest Money E tender download period (period of From 10:00 hrs. on 26.05.2023 to 18:00 hrs. on tender sale) 10.07.2023 (Indian Standard Time) Through Video Conference on 12.06.2023 at Pre-Bid Meeting 12:00 hrs. (IST) Up to 18:00 hrs on 10.07.2023 (IST) Date & time of submission of bids Date & time of opening of technical Bids At 12:00 hrs on 11:07:2023 (IST)

The complete Tender Document can be viewed & downloaded only from the website (www.tenderwizard.com/CCIL) during the tender sale period. The tender notice is also available on the website www.concorindia.co.in and website of Public Procurement Portal (http://eprocure.gov.in) Executive Director/P&S/Area-II

PRE-OFFER PUBLIC ANNOUCEMENT

#### RITA FINANCE AND LEASING LIMITED CIN No.: L67120DL1981PLC011741

Registered Office: D-328, Basement Floor, Defence Colony, South Delhi, New Delhi, India - 110024. Contact No.: 011-45689444; Email Id: info@ritaholdings.in; Website: www.ritaholdings.in

OPEN OFFER FOR ACQUISITION OF 26.00.000 (TWENTY SIX LAKHS) FULLY PAID UP EQUITY SHARES OF RS. 10/-EACH FROM THE SHAREHOLDERS OF RITA FINANCE AND LEASING LIMITED ("RFLL" / "TARGET COMPANY") BY MR. RAJEEV KANOTRA ("ACQUIRER NO. 1") AND MR. DHANRAJ ROCHIRAM SAWLANI ("ACQUIRER NO. 2") PURSUANT TO AND IN COMPLIANCE WITH REGULATIONS 3 & 4 OF THE SECURITIES AND EXCHANGE BOARD OF INDIA (SUBSTANTIAL ACQUISITION OF SHARES AND TAKEOVERS) REGULATIONS, 2011, AS AMENDED ("SEBI

This Advertisement ("Pre-Offer Public Announcement") is being issued by Khandwala Securities Limited, the Manager to the Offer ("Manager"), on behalf of the Acquirers, in compliance with Regulation 18(7) of the SEBI (SAST) Regulations in respect of Open Offer ("Offer") to acquire 26,00,000 (Twenty Six Lakhs) Equity Shares of the Face Value of Rs. 10/- each, being constituting 26.00% of the Target Company on a fully diluted basis at a price of Rs. 31.40/- (Rupees Thirty One and Forty Paisa Only) ("Offer Price"). This Pre-Offer Public Announcement is to be read with Public Announcement dated February 09, 2023 ("PA"), the Detailed Public Statement ("DPS") published on February 16, 2023 in Financial Express (English Daily - All Editions), Jansatta (Hindi Daily - All Editions) and Mumbai Lakshdeep (Marathi Daily - Mumbai Edition), Corrigendum dated February 23, 2023 and Letter of Offer dated May 22, 2023 with respect to the aforementioned Offer.

- The Offer Price is Rs. 31.40/- (Rupees Thirty One and Forty Paisa Only) per fully paid-up Equity Share. The Offer price will be paid in Cash in accordance with the Regulation 9(1)(a) of the SEBI (SAST) Regulations and subject to terms and conditions mentioned in PA, the DPS and Letter of Offer ("LoF"). There has been
- Committee of Independent Directors (hereinafter referred to as "IDC") of the Target Company recommend that the Offer Price of Rs. 31.40/- is fair and reasonable. The recommendation of IDC was published on
- Wednesday, May 24, 2023 in the same newspapers where the DPS was published This Offer is not a competing offer in terms of Regulation 20 of the SEBI (SAST) Regulations. There has been no competitive bid to this Offer.
- The Letter of Offer dated May 22, 2023 ("LoF") has been dispatched on May 22, 2023 to all the Eligible Shareholders of the Target Company whose names appeared in the Register of Members on Monday, May
- 15, 2023 ("Identified Date") Public Shareholders are required to refer to the Section titled "Procedure for Acceptance and Settlement of the Offer" on Page No. 14 of the LoF in relation to inter alia, the procedure for tendering their Equity Shares in the Open Offer and are required to adhere to and follow the procedure outlined therein.
- Please note that a copy of the LoF will also be available on SEBI's website (www.sebi.gov.in). Instructions for Public Shareholders:
- In case the Equity Shares are in dematerialized form: An Eligible Person may participate in the Offer by approaching their Selling Broker and tender Shares in the Open Offer as per the procedure mentioned in Point 8.12 mentioned on Page No. 15 of the LoF. In case the Equity Shares are in physical form: An Eligible Person may participate in the Offer by
- approaching their Selling Broker and tender Shares in the Open Offer as per the procedure mentioned in Point 8.13 mentioned on Page No. 15 of the LoF. In terms of Regulation 16(1) of SEBI (SAST) Regulations, the Draft Letter of Offer ("DLoF") had been submitted to SEBI on February 23, 2023. The final observations letter from SEBI was received on May 11,
- 2023 in terms of Regulation 16(4) of the SEBI (SAST) Regulations and the observations have been duly There have been no other material changes in relation to the Offer, since the date of the PA, save as
- otherwise disclosed in the DPS, Corrigendum and the LoF.
- (10) The Acquirers have made an application with the Reserve Bank of India for change in control and management of the Target Company. However, as on date of this Pre-Offer Advertisement, the Target Company is yet to be in receipt of the necessary approval from the RBI, for the said change in control and management of the Target Company in pursuance of this Offer and purchase of Equity Shares pursuant to the Share Purchase Agreement. Except for being in receipt of approval from RBI, there are no other statutory approval(s) required by the Acquirers to complete this Offer. In accordance with the provisions of Regulation 18 (11A) of SEBI (SAST) Regulations, if at the time of making payment to the Eligible Public Shareholders who have tendered their Equity Shares in the said offer, the Target Company fails to receive the requisite approval from the RBI, then in such event, an application shall be made to SEBI seeking extension of time for making payment to the said Public Shareholders, subject to ensuring revision in the Offer Price by addition of the delayed interest at the rate of 10.00% (Ten Percent) per annum on the Offer Price. Such interest shall be processed by RTA directly.

(11) Schedule of Activities:

Major Activities	Schedule	Revised Schedule
Public Announcement	Thursday, February 09, 2023	Thursday, February 09, 2023
Publication of Detail Public Statement	Thursday, February 16, 2023	Thursday, February 16, 2023
Last Date of Filing of Draft Letter of Offer with SEBI	Thursday, February 23, 2023	Thursday, February 23, 2023
Last Date for a Competing Offer	Friday, March 10, 2023	Friday, March 10, 2023
Receipt of Comments from SEBI on Draft Letter of Offer	Friday, March 17, 2023	Thursday, May 11, 2023
Identified Date**	Tuesday, March 21, 2023	Monday, May 15, 2023
Date by which Letter of Offer will be dispatched to the Shareholder	Wednesday, March 29, 2023	Monday, May 22, 2023
Last date by which a Committee of Independent Directors constituted by the BODs of the Target Company shall give its recommendations	Monday, April 03, 2023	Wednesday, May 24, 2023
Last Day of Revision of Offer Price / Share	Wednesday, April 05, 2023	Thursday, May 25, 2023
Issue of advertisement announcing the schedule of activities for Open Offer, status of statutory and other approvals in newspapers	Thursday, April 06, 2023	Friday, May 26, 2023
Date of Opening of the Offer	Monday, April 10, 2023	Monday, May 29, 2023
Date of Closing of the Offer	Monday, April 24, 2023	Friday, June 09, 2023
Date of communicating the rejection / acceptance and payment of consideration for the acquired share	Wednesday, May 10, 2023	Friday, June 23, 2023

\*There has been no competing offer in this offer

\*\*Identified Date is only for the purpose of determining the names of the Shareholders as on such date to whom the LoF would be sent. All owner (registered or unregistered) of Equity Shares of the Target Company (except Acquirers and Sellers of the Target Company) are eligible to participate in the offer any time before the closure of the Offer,

(12) Letter of Offer has been updated as under:

- "The Acquirers are not related to sellers in any manner," under Page No. 8 of the Letter of Offer. "As on date of this LoF, there has been no outstanding punitive action taken by BSE Limited and Metropolitan Stock Exchange of India Limited against Target Company," under Page No. 9 of the
- "As on date of this LoF, there is no direction subsisting or proceeding pending against the Acquirer, Target Company and Manager to the Open Offer under SEBI Act, 1992 and regulations made thereunder. There is no action taken by any other regulator and except application for statutory approval applied with RBI with regard to this Open Offer, there is no statutory approval pending from any other authority." under Page No. 9 of the Letter of Offer.
- "As on date of this LoF, there is no complaint received by the Target Company / Merchant Banker with respect to this Open Offer." under Page No. 9 of the Letter of Offer. Under Page No. 12 of the Letter of Offer:

On September 11, 2020; September 19, 2020 and September 30, 2020, pursuant to acquisition of Equity Shares of Target Company through preferential allotment, Mr. Pawan Kumar Mittal (Seller No. 1) and Mrs. Kiran Mittal (Seller No. 2) increased their stake in the Target Company due to which open offer had been triggered under the provisions of Regulation 3 (2) of SEBI (SAST) Regulations, and in pursuance of which a Public Announcement should have been made on September 11, 2020. However, Sellers had failed to make the public announcement, and hence pursuant to this violation, the Acquirers are making this offer at a price of Rs. 31.40/- (Rupees Thirty One and Forty Paisa Only) (including interest @ 10.00% (Ten Percent) per annum), by complying with provisions of Regulation 18 (11A) of the SEBI (SAST) Regulations.

September September September

No.	Particulars	11, 2020	19, 2020	30, 2020
(a)	the highest negotiated price per share of the target company for any acquisition under the agreement attracting the obligation to make a public announcement of an open offer	N.A.	N.A.	N.A.
(b)	the volume-weighted average price paid or payable for acquisitions, whether by the acquirer or by any person acting in concert with him, during the fifty- two weeks immediately preceding the date of the public announcement <sup>®</sup>	Rs. 12.00/-	Rs. 12.00/-	Rs. 12.00/-
(c)	the highest price paid or payable for any acquisition, whether by the acquirer or by any person acting in concert with him, during the twenty-six weeks immediately preceding the date of the public announcement <sup>®</sup>	Rs. 12.00/-	Rs. 12.00/-	Rs. 12.00/-
(d)	the volume-weighted average market price of such shares for a period of sixty trading days immediately preceding the date of the public announcement as traded on the stock exchange where the maximum volume of trading in the shares of the target company are recorded during such period, provided such shares are frequently traded*	N.A.	N.A.	N.A.
(e)	Other Financial Parameter:			
	NAV per Equity Share <sup>5#</sup>	Rs. 14.35/-	Rs. 14.35/-	Rs. 14.35/-

\*Equity Shares of Target Company were listed on Metropolitan Stock Exchange of India only and were not frequently traded during September 01, 2019 to August 31, 2020. \*Considering allotment of Equity Shares by way of conversion of warrants at Rs. 12.00/- per Equity Share based on Audited financials for the year ended March 31, 2020

\*NAV is calculated by considering Net worth of the Company divided by total outstanding number of Equity Shares as on March 31, 2020

"During FY 2020-21, the Target Company increased its Paid-up Capital from ₹ 350.00 Lakhs to ₹ 1,000,00 Lakhs and witnessed change in shareholding for more than 26% without prior approval from RBI," under Page No. 12 of the Letter of Offer.

"The following documents will be available for inspection to the Shareholders of the Target Company at the Office of Khandwala Securities Limited at Vikas Building, Ground Floor, Green Street, Fort Murnbai, Maharashtra, 400023 on Monday to Friday except bank holidays till the Offer Closing date (i.e. Friday, June 09, 2023) from 11.00 a.m. to 5.00 p.m. The Shareholders may also ask for documents electronically for inspection at kslmb@kslindia.com," under Page No. 17 of the Letter of Offer,

The terms not defined herein will have the same meaning as defined in the PA, DPS, Corrigendum and LoF. Al other terms and conditions of the Offer shall remain unchanged. The Acquirers jointly and severally accept the responsibility for the information contained in this Advertisement and also for the obligations of the Acquirers as laid down in the SEBI (SAST) Regulations and subsequent amendments made thereof. This Advertisement will also be available on the website of SEBI i.e. www.sebi.gov.in THIS ANNOUNCEMENT IS ISSUED BY MANAGER TO THE OFFER ON BEHALF OF THE ACQUIRERS

> Khandwala Securities Limited CIN No.: L67120MH1993PLC070709 Registered Office: Vikas Building, Ground Floor, Green Street, Fort, Mumbai, Maharashtra, 400023. Tel. No.: 022 – 4076 7373; Fax No.: 022 – 4076 7377 / 78;


> > kslmb@kslindia.com;

Website: www.kslindia.com; Contact Person: Mr. Abhishek Joshi / Mr. Rinav Manseta SEBI Reg. No.: INM000001899

Email: abhishek.joshi@kslindia.com / rinav@kslindia.com /

Place: Mumbai, Date: May 26, 2023

SECURITIES LIMITED



www.keralartc.com/tenders/purchase, e-mail: sr@kerala.gov.in

Last Date of Bid Submission Supply and fitment of reclining Seat 05.06.2023, 06.00 PM Assy in JnNURM AC VOLVO Bus Front Laminated Glass P 8000 100 Nos. 03.06.2023, 06.00 PM Tubular Battery for UPS 200 Nos. 05.06.2023, 06.00 PM 12V, 150 AH – C10 Computer (DMP) Paper 80 Column 2400 Pkts 07.06.2023, 06.00 PM II Part For the detailed tender document visit: **Chairman & Managing Director** www.etenders.kerala.gov.in,



25.05.2023

# MRS. BECTORS FOOD SPECIALITIES LIMITED

Regd. Office: Theing Road, Phillaur, Jalandhar - 144410 Corporate Identity Number (CIN): L74899PB1995PLC033417, PAN: AABCM9495K Website: www.bectorfoods.com, Email: atul.sud@bectorfoods.com

Extract of Audited Standalone Financial Results for the Quarter & Year ended 31st March, 2023

Sr	Particulars		Quarter ended	1	Year o	ended
No		31.03.2023 (Audited)	31.12.2022 (Unaudited)	31.03.2022 (Audited)	31.03.2023 (Audited)	31.03.2022 (Audited)
1	Total Income from Operations	3,257.27	3,446.49	2,359.28	12,759.30	9,341.76
2	Net Profit Before Tax for the period	322.84	316.35	100.76	1,020.01	693.28
3	Net Profit after tax for the period	241.59	237.87	82.65	762.53	534.93
4	Total Comprehensive Income for the period [Comprising Profit for the period and Other Comprehensive Income (after tax)]	235.12	239.84	90,96	761.95	542.78
5	Paid-up Equity Share Capital (Face value of Rs.10/- per share)	588.17	588.17	588.15	588.17	588.15
6	Other Equity	Į			4,512.01	3,896.86
7	Earnings Per Share (in Rs) (non annualised): Basic:	4.12	4.05	1,41	12.96	9,10
	Diluted:	4.12	4.05	1.41	12.96	9.10

Extract of Audited Consolidated Financial Results for the Quarter & Year ended 31st March, 2023

Particulars		Quarter ended		Year e	ended
	31.03.2023 (Audited)	31.12.2022 (Unaudited)	31.03.2022 (Audited)	31.03.2023 (Audited)	31.03.2022 (Audited)
Total Income from Operations	3,505.36	3,709.84	2,537.86	13,741.62	9,944.49
Net Profit Before Tax for the period	370.24	369.86	126.54	1,207.03	757.24
Net Profit after tax for the period	276.54	277.75	102.02	900.74	571.43
Total Comprehensive Income for the period [Comprising Profit for the period and Other Comprehensive Income (after tax)]	269.90	279.79	110.40	900.19	579.55
Paid-up Equity Share Capital (Face value of Rs.10/- per share)	588.17	588.17	588.15	588.17	588.15
Other Equity				4,855.01	4,101.62
Earnings Per Share (in Rs) (non annualised): Basic:	4.70	4.72	1.74	15.31	9.72 9.72
	Total Income from Operations  Net Profit Before Tax for the period  Net Profit after tax for the period  Total Comprehensive Income for the period  [Comprising Profit for the period and Other  Comprehensive Income (after tax)]  Paid-up Equity Share Capital (Face value of Rs.10/- per share)  Other Equity  Earnings Per Share (in Rs) (non annualised):	Total Income from Operations 3,505.36  Net Profit Before Tax for the period 370.24  Net Profit after tax for the period 276.54  Total Comprehensive Income for the period 269.90  [Comprising Profit for the period and Other Comprehensive Income (after tax)]  Paid-up Equity Share Capital (Face value of Rs.10/- per share)  Other Equity  Earnings Per Share (in Rs) (non annualised):  Basic: 4.70	Total Income from Operations 3,505.36 3,709.84  Net Profit Before Tax for the period 370.24 369.86  Net Profit after tax for the period 276.54 277.75  Total Comprehensive Income for the period 269.90 279.79  [Comprising Profit for the period and Other Comprehensive Income (after tax)]  Paid-up Equity Share Capital (Face value of Rs.10/- per share)  Other Equity  Earnings Per Share (in Rs) (non annualised):  Basic: 4.70 4.72	31.03.2023   31.12.2022   (Audited)   (Unaudited)     Total Income from Operations   3,505.36   3,709.84   2,537.86     Net Profit Before Tax for the period   370.24   369.86   126.54     Net Profit after tax for the period   276.54   277.75   102.02     Total Comprehensive Income for the period   269.90   279.79   110.40     Comprising Profit for the period and Other   Comprehensive Income (after tax)      Paid-up Equity Share Capital (Face value of Rs.10/- per share)   588.17   588.15     Other Equity   Earnings Per Share (in Rs) (non annualised):   4.70   4.72   1.74	31.03.2023   31.12.2022   31.03.2023   (Audited)   (

- 1. The above standalone and consolidated audited financial results for the quarter and year ended 31st March, 2023 have been reviewed by the Audit Committee and approved by the Board of Directors on 25th May, 2023. These results have been prepared in accordance with Indian Accounting Standards ('Ind AS') prescribed under Section 133 of the Companies Act, 2013 read with the relevant rules thereunder and in terms of Regulation 33 of the SEBI (Listing Obligations & Disclosure Requirements) Regulations
- The Audit report of the Statutory Auditors is being filed with the BSE Limited and National Stock Exchange of India Limited, For more details on audited financial results, visit financial performance section of our website www.bectorfoods.com and financials results at corporate section at www.bseindia.com and www.nseindia.com.
- The Group is engaged in the single operating segment "food products".
- For the other line items referred in Regulation 52(4) of Listing Regulations, pertinent disclosures have been made to the Stock. Exchanges i.e. BSE Limited and National Stock Exchange Limited and can be assessed on company's website www.bectorfoods.com and on website of Stock Exchanges i.e. www.bseindia.com and www.nseindia.com.

For and on behalf of Board of Directors of Mrs. Bectors Food Specialities Limited

Place: Gurugram Date: 25.05.2023

**ReLIANCE** 

HOME FINANCE

Anoop Bector

**Managing Director** 

# NOTICE OF POSTAL BALLOT

Members are hereby informed that pursuant to the provisions of Sections 108 and 110 of the Companies Act, 2013 (the 'Act'), read with the Rules made thereunder, as amended, from time to time and Regulation 44 of the Securities and Exchange Board of India (Listing Obligations and Disclosure Requirements) Regulations, 2015, read with the relevant circulars issued by the Ministry of Corporate Affairs ("MCA") (hereinafter collectively referred to as "MCA Circulars") the Company has sent Postal Ballot Notice along with the explanatory statement thereto ('Postal Ballot Notice') with respect to the special business mentioned therein and the Postal Ballot Form to the members of the Company on Thursday, May 25, 2023.

In compliance with the aforesaid MCA Circulars, Postal Ballot Notice is being sent only through electronic mode to those Members whose e-mail addresses are registered with the Company

The Postal Ballot Notice along with the Postal Ballot Form containing the process and instructions was sent to all the members, whose names appear in the Register of Members / list of beneficial owners as received from National Securities Depository Limited ("NSDL") / Central Depository Services (India) Limited ("CDSL") as on Friday, May 19, 2023 ('Cut-Off Date'), for seeking their approval through Postal

Ballot. E-voting facility is provided to the members to enable them to cast their votes electronically. The Company has engaged the services of KFin Technologies Limited ('KFIN'), Registrar and Transfer Agent of the Company, for providing e-voting facility.

Members whose e-mail address is not registered can register the same in the following manner:

- Members holding share(s) in physical mode can register their e-mail ID on the Company's website at https://www.reliancehomefinance.com/web/guest/registration-of-shareholders-information by providing the requisite details of their holdings and documents for registering their e-mail address; and Members holding share(s) in electronic mode are requested to register / update their e-mail
- address with their respective Depository Participants "DPs" for receiving all communications from the Company electronically. Members whose names appear in the register of members of the Company or in the register of beneficial owners maintained by the depositories as on the Cut-Off Date, i.e., Friday, May 19, 2023 only shall be entitled to cast their votes by way of Postal Ballot or e-voting. A person who was not a

Member of the Company on Cut-Off date should treat the Postal Ballot Notice for information purpose Members may vote on the postal ballot from May 28, 2023 to June 26, 2023. In terms of the requirements of SEBI Circular No.: SEBI/HO/CFD/CMD/CIR/P/2020/242 dated December 9, 2020, the e-voting period begins at 10:00 A.M. (IST) on Sunday, May 28, 2023 and ends at 5:00 P.M. (IST) on Monday, June 26, 2023. Thereafter the e-voting module shall

be disabled by KFIN. In case of voting through physical mode, postal ballot forms received after 5:00 P.M. (IST) on Monday, June 26, 2023 shall be considered as invalid. In case of non-receipt of the Postal Ballot Form or for request for a duplicate Postal Ballot Form or for any other query or grievances pertaining to voting by Postal Ballot, including the e-voting process can be addressed to the Company Secretary through e-mail at rhfl.investor@relianceada.com OR Mr. Praveen Chaturvedi, Vice President, KFin Technologies Limited, Selenium Building, Tower-B, Plot No. 31 & 32, Financial District, Nanakramguda, Hyderabad, Telangana 500 032 ÖR contact

toll free no.1800 309 4001 OR visit Help and FAOs and e-voting user manual available at the download section of KFintech's website at https://evoting.kfintech.com Mr. Anil Lohia, Partner or in his absence Mr. Khushit Jain, Partner, M/s. Dayal and Lohia, Chartered Accountants have been appointed as the Scrutinizer for conducting the Postal Ballot voting process in

The results of the Postal Ballot and e-voting will be declared on or before 5.00 P.M. (IST) on Wednesday, June 28, 2023 at the Registered Office of the Company by placing it along with the report of the scrutinizer on its notice board, Company's website www.reliancehomefinance.com and shall also be communicated to the Stock Exchanges where the equity shares of the Company are listed. The Postal Ballot Notice and Postal Ballot Form are available on the Company's website www.reliancehomefinance.com, websites of the Stock Exchanges i.e. BSE Limited and National Stock Exchange of India Limited at www.bseindia.com and www.nseindia.com respectively, and on

For Reliance Home Finance Limited

Company Secretary & Compliance Officer

Date: May 25, 2023 Reliance Home Finance Limited

KFIN's website www.evoting.kfintech.com

CIN: L67190MH2008PLC183216

Place: Mumbai

a fair and transparent manner.

Registered Office: The Ruby, 11th Floor, North-West Wing Plot No. 29, Senapati Bapat Marg, Dadar (West), Mumbai 400 028

Chandigarh

Website: www.reliancehomefinance.com, E-mail: rhfl.investor@relianceada.com 

# रेम मेर्ट DESH SEWAK ਪਿੰਡ ਭਾਗੋਮਾਜਰਾ ਦੇ ਕਬਰਿਸਤਾਨ ਨੂੰ ਲੀਜ਼ 'ਤੇ ਦਿੱਤੇ ਜਾਣ ਦੇ ਮਾਮਲੇ 'ਚ ਪ੍ਰਸ਼ਾਸਨ ਵੱਲੋਂ ਗਠਿਤ ਕਮੇਟੀ ਦੀ ਮੀਟਿੰਗ ਦਾ ਆਯੋਜਨ

ਮੌਹਾਲੀ, 25 ਮਈ: ਮਾਮਲਾ ਪਿੰਡ ਭਾਗੋਮਾਜਰਾ ਸੈਕਟਰ 109 ਮੋਹਾਲੀ ਦੇ ਕਬਰਿਸਥਾਨ ਨੂੰ ਲੈ ਕੇ ਮੁਹਾਲੀ ਪ੍ਰਸ਼ਾਸਨ ਦੁਆਰਾ ਗਠਿਤ ਜਾਂਚ ਕਮੇਟੀ ਦੀ ਮੀਟਿੰਗ ਮਾਣਯੋਗ ਮੈਡਮ ਸਰਬਜੀਤ ਕੌਰ ਐਸ ਡੀ ਐਮ ਮੋਹਾਲੀ ਜੀ ਦੀ ਪਧਾਨਗੀ ਹੇਠ ਐਸਡੀਐਮ ਦਫ਼ਤਰ ਮੁਹਾਲੀ ਵਿਖੇ ਹੋਈ। ਜਿਸ ਵਿੱਚ ਪ੍ਰਸ਼ਾਸਨ ਦੁਆਰਾ ਬਣਾਈ ਗਈ ਜਾਂਚ ਕਮੇਟੀ ਦੇ ਮੈਂਬਰ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਸਾਹਿਬ ਜੀ,ਅਹਿਸਾਨ ਚੌਹਾਨ ਈ.ਓ ਪੰਜਾਬ ਵਕਫ ਬੋਰਡ ਰਾਜਪੁਰਾ,ਐਸ ਡੀ ਓ ਵਕਫ ਬੋਰਡ ਰਾਜਪੁਰਾ,ਡਾ.ਅਨਵਰ ਹੁਸੈਨ ਸਾਬਕਾ ਮੈਂਬਰ ਮੁਸਲਿਮ ਵਿਕਾਸ ਪੰਜਾਬ ਸਰਕਾਰ ਅਤੇ ਸਦੀਕ ਮਲਿਕ ਪ੍ਰਧਾਨ ਕਬਰ ਬਚਾਉ ਫਰੰਟ ਮੁਹਾਲੀ, ਮੁਹਾਲੀ ਪੁਸ਼ਾਸਨ ਦੁਆਰਾ ਬਣਾਈ ਗਈ ਜਾਂਚ ਕਮੇਟੀ ਮੈਂਬਰਾਂ ਤੋਂ ਇਲਾਵਾ ਅਬਦੁਲ ਗਫਾਰ ਪ੍ਰਧਾਨ ਇੰਤਜਾਮੀਆਂ ਕਮੇਟੀ ਭਾਗੋਮਾਜਰਾ ਸੈਕਟਰ 109 ਮੁਹਾਲੀ,ਦਿਲਬਰ ਖਾਨ ਕੁਰੜੀ ਅਤੇ ਅਜਮੀਲ ਭਾਦਸੋਂ ਜਰਨਲ ਸੈਕਟਰੀ ਮਹਾ ਪੰਜਾਬ ਮੀਟਿੰਗ ਵਿੱਚ ਹਾਜ਼ਰ ਰਹੇ। ਮੀਟਿੰਗ ਵਿਚ ਮਾਣਯੋਗ ਐਸ ਡੀ ਐਮ ਸਾਹਿਬਾ ਜੀ ਦੁਆਰਾ ਸਾਰਿਆਂ ਦਾ ਪੱਖ ਸੁਣਦੇ ਹੋਏ ਪੰਜਾਬ ਵਕਫ਼ ਬੋਰਡ ਦੇ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਾਨੂੰ ਰਿਟਨ ਵਿੱਚ ਵਕਫ ਬੋਰਡ ਦੁਆਰਾ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਦਿੱਤੀ ਜਾਵੇ।

ਰਾਏਕੋਟ, 25 ਮਈ : ਸਥਾਨਕ

ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ

ਕਾਲਜ ਬਰਜ ਹਰੀ ਸਿੰਘ ਵਿਖੇ ਚੱਲ ਰਹੀ

ਇਲਾਕੇ ਦੀ ਬਿਹਤਰੀਨ ਵਿੱਦਿਅਕ ਸੰਸਥਾ

ਜੋ ਦੋ ਸਾਲਾਂ ਦੇ ਸਮੇਂ ਦੌਰਾਨ ਹੀ ਆਪਣਾ

ਵੱਖਰਾ ਮੁਕਾਮ ਹਾਸਲ ਕਰ ਚੁੱਕੀ ਹੈ।

ਕਾਲਜ ਵਿੱਚ ਨਵੇਂ ਖੁੱਲੇ ਦਾਖਲਿਆਂ ਸਬੰਧੀ

ਗੱਲਬਾਤ ਕਰਦਿਆਂ ਪ੍ਰਿੰਸੀਪਲ ਡਾਕਟਰ

ਪ੍ਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਇਸ

ਸੰਸਥਾ ਵਿੱਚ ਸ਼ੈਸ਼ਨ 2023-24 ਦੇ

ਦਾਖਲਿਆਂ ਲਈ ਪੰਜਾਬ ਸਰਕਾਰ ਵਲੋਂ

ਜਿਹੜੀ ਆਨਲਾਈਨ ਪ੍ਣਾਲੀ ਸ਼ੁਰੂ ਕੀਤੀ

ਗਈ ਹੈ, ਉਸਦਾ ਪੋਰਟਲ ਮਿਤੀ 15 ਮਈ

ਤੋਂ ਖੁੱਲ ਚੁੱਕਿਆ ਹੈ ਅਤੇ 10 ਜੂਨ ਤੱਕ

ਕਿ ਉਹ ਇਸ ਪੌਰਟਲ ਤੇ ਜਾ ਕੇ

ਰਜਿਸਟ੍ਰੇਸ਼ਨ ਕਰਕੇ ਫਾਰਮ ਅਪਲਾਈ ਕਰ

ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ

ਦੋ ਸਾਲ ਤੋਂ ਇਸ ਕਾਲਜ ਵਿਚ ਬੀ-ਕਾਮ

ਅਤੇ ਬੀਏ ਦੇ ਕੋਰਸ ਚੱਲ ਰਹੇ ਹਨ ਤੇ

ਸਰਕਾਰ ਵਲੋਂ ਬਣਾਈ ਗਈ ਇਸ

ਬਿਹਤਰੀਨ ਸੰਸਥਾ ਦੀ ਖੁਬਸੂਰਤ ਦਿਖ,

ਵਧੀਆ ਫਰਨੀਚਰ, ਯੋਗ ਫੈਕਲਟੀ, ਵਾਈ-

ਫਾਈ ਦੀ ਸਹੂਲਤ, ਵੱਡੀ ਲਾਇਬ੍ਰੇਰੀ ਅਤੇ

ਕੰਟੀਨ ਦੀ ਸੁਵਿਧਾ ਹੈ। ਉਹਨਾਂ ਕਿਹਾ ਕਿ

ਸਮੇਂ ਸਮੇਂ ਸਿਰ ਵਿਦਿਆਰਥੀਆ ਦੇ ਭਵਿਖ

ਲਈ ਸੈਮੀਨਾਰ ਕਰਵਾਏ ਜਾਂਦੇ ਹਨ। ਉਨ੍ਹਾਂ

ਇਲਾਕੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ

ਉਹ ਆਪਣੇ ਬੱਚਿਆ ਦੇ ਬਿਹਤਰੀਨ

ਭਵਿਖ ਜੋਰਾਵਰ ਸਿੰਘ ਸਰਕਾਰੀ ਕਾਲਜ

ਉਨ੍ਹਾਂ ਵਿਦਿਆਰਥੀਆ ਨੂੰ ਅਪੀਲ ਹੈ



ਐਸ ਡੀ ਐਮ ਮੈਡਮ ਨੂੰ ਜਾਣਕਾਰੀ ਦਿੱਤੀ, ਕਿ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ। ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਸਾਹਿਬ ਜੀ, ਸਾਡੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਐਡਮਿਨਿਸਟ੍ਰੇਸ਼ਨ ਵਕਫ਼ ਬੋਰਡ ਪੰਜਾਬ ਨਾਲ ਗੱਲ ਕੀਤੀ ਅਤੇ ਮਲੇਰਕੋਟਲਾ ਤੋਂ ਐਮ ਐਲ ਏ ਡਾ.ਜਮੀਲ-ਉਰ-ਰਹਿਮਾਨ ਸਾਹਿਬ ਜੀ ਦੀ ਸਪੈਸ਼ਲ ਡਿਊਟੀ ਲਗਾ ਕੇ ਮਸਲੇ ਨੂੰ ਫੌਰੀ ਤੌਰ ਤੇ ਹੱਲ ਕਰਨ ਲਈ ਕਿਹਾ ਗਿਆ ਹੈ। ਜਿਸ ਕਰਕੇ 19 ਤਰੀਕ ਨੂੰ ਐਡਮਿਨਿਸਟ੍ਰੇਸ਼ਨ ਵਕਫ਼ ਬੋਰਡ ਪੰਜਾਬ ਮਾਣਯੋਗ ਏ ਡੀ ਜੀ ਪੀ ਮੁਹੰਮਦ ਫਿਆਜ਼ ਕਾਲਜ ਵਿੱਚ ਨਵੇਂ ਸੈਸ਼ਨ ਲਈ

ਦਾਖ਼ਲਾ ਸ਼ੁਰੂ : ਪ੍ਰਿੰਸੀਪਲ ਵਾਲੀਆ

ਫਰੂਕੀ ਜੀ,ਅਤੇ ਮਲੇਰਕੋਟਲਾ ਤੋਂ ਐਮ ਐਲ ਏ ਸਾਹਿਬ ਜੀ ਸਾਡੇ ਭਾਈਚਾਰੇ ਦੇ ਕੁਝ ਮੋਹਤਬਰ ਵਿਅਕਤੀਆਂ ਨਾਲ ਸ਼ਾਮ ਨੂੰ ਚੰਡੀਗੜ੍ਹ ਵਕਫ ਬੋਰਡ ਪੰਜਾਬ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਗਿਆ ਹੈ ਕਿ ਵਕਫ ਬੋਰਡ ਲੀਜ਼ ਕੈਸਲ ਕਰਨ ਤਿਆਰ ਹੋ ਗਿਆ ਹੈ। ਇਸ ਦੀ ਜਾਣਕਾਰੀ ਤੁਹਾਨੂੰ ਛੇਤੀ ਹੀ ਦੇ ਦਿੱਤੀ ਜਾਵੇਗੀ ਮੁਸਲਮਾਨ ਭਾਈਚਾਰੇ ਵੱਲੋਂ ਆਸ ਪ੍ਰਗਟਾਈ ਗਈ ਹੈ ਕਿ ਬਣ ਰਹੇ ਹਾਲਾਤਾਂ ਤੋਂ ਸਾਨੂੰ ਲੱਗਦਾ ਕਿ ਸਾਡਾ ਮਸਲਾ ਛੇਤੀ ਹੱਲ

#### ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਦਜਾ-ਕਮ-ਤਹਿਸੀਲਦਾਰ ਧੁਰੀ।

ਸੂਰਜੀਤ ਕੌਰ ਵਿਧਵਾ ਬੈਤ ਸਿੰਘ ਪੁੱਤਰ ਅਜਮੇਰ ਸਿੰਘ, 2. ਨਛੱਤਰ ਸਿੰਘ ਪੱਤਰ ਬੰਤ ਸਿੰਘ ਪੱਤਰ ਅਜਮੇਰ ਸਿੰਘ, 3. ਕਲਵਿੰਦਰ ਸਿੰਘ ਪੱਤਰ ਬੰਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀਆਨ ਪਿੰਡ ਲੱਡਾ, ਤਹਿਸੀਨ

ਅਜੈਬ ਸਿੰਘ ਪੱਤਰ ਜੰਗੀਰ ਸਿੰਘ ਪੱਤਰ ਬਾਰਾ ਸਿੰਘ, 2. ਤੇਜ ਜੇਘ ਪੁੱਤਰ ਜੰਗੀਰ ਸਿੰਘ ਪੁੱਤਰ ਬਾਰਾ ਸਿੰਘ, 3. ਮਲਕੀਤ ਸਿੰਘ ਪੁੱਤਰ ਜੰਗੀਰ ਸਿੰਘ ਪੁੱਤਰ ਬਾਰਾ ਸਿੰਘ, 4. ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਪੁੱਤਰ ਅਜਮੇਰ ਸਿੰਘ, 5. ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਪੱਤਰ ਅਜਮੇਰ ਸਿੰਘ ਵਾਸ਼ੀਆਨ ਪਿੰਡ ਲੱਡਾ ਤਹਿਸੀਲ ਹਰੀ। ਜ਼ਿਲ -ਜੇਗਰੂਰ, 6. ਨਛੱਤਰ ਕੌਰ ਪੁੱਤਰੀ ਗੁਰਦੇਵ ਸਿੰਘ ਪੁੱਤਰ ਅਜਮੇਰ ਸਿੰਪ ਵਾਸੀ ਪਿੰਡ ਬਮਾਲ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ, 7. ਬਲਵਿੰਦਰ ਕੌਰ ਪੁੱਤਰੀ ਗੁਰਦੇਵ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਫਰਵਾਹੀ ਤਹਿ. ਵਾ ਜਿਲਾ ਬਰਨਾਲਾ, 8. ਮਹਿੰਦਰ ਕੌਰ ਵਿਧਵਾ ਸਰਜੀਤ ਸਿੰਘ ਪੱਤਰ ਅਜਮੇਰ ਸਿੰਘ, 9. ਸਰਬਜੀਤ ਸਿੰਘ ਪੱਤਰ ਸਰਜੀਤ ਸਿੰਘ ਪੱਤਰ ਅਜਮੇਰ ਸਿੰਘ, 10, ਦਿਲਬਾਗ ਸਿੰਘ ਪੱਤਰ ਗਰਦੇਵ ਸਿੰਘ ਪੱਤਰ ਅਜਮੇਰ ਸਿੰਘ, 10.16ਲਵਾਰਾ ਸਿੰਘ ਤੁਤਰ ਗੁਰਦਵ ਸਿੰਘ ਤੁਤਾ ਅਜਮੇਰ ਸਿੰਘ ਵਾਸੀਆਨ ਪਿੰਡ ਲੱਡਾ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ 11. ਬਘੇਲ ਸਿੰਘ ਪੁੱਤਰ ਭਗਵੰਤ ਸਿੰਘ ਪੁੱਤਰ ਜਿਉਣਾ ਸਿੰਘ, 12 ਰਜਿੰਦਰ ਸਿੰਘ ਪੱਤਰ ਭਗਵੰਤ ਸਿੰਘ ਪੱਤਰ ਜਿਉਣ ਸਿੰਘ ਵਾਸੀਆ ਪਿੰਡ ਖਿਲਰੀਆਂ, ਤਹਿਸੀਲ ਵਾ ਜਿਲ੍ਹਾ ਸੰਗਰੂਰ।

ਕੀਤੇ ਜਾਨੇ ਦਰੁਸਤੀ ਗਿਰਦਾਵਰੀ ਸਾਉਣੀ 2020-2021 ਵਾ ਹਾੜੀ 2021–2022 ਤੱਕ ਖਾਤਾ ਨੰਬਰ 550/836 ਖਸਰਾ ਨੰਬ 3982/751ਮਿਨ/4–10, 3986/757ਮਿਨ/3–15 ਕਿੱਤੇ : ਤੈਦਾਦੀ 8 ਬਿੱਘੇ 5 ਵਿਸਵੇ ਵਾਕਾ ਰਕਬਾ ਪਿੰਡ ਲੱਡਾ. ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ ਬਰੂਏ ਜਮ੍ਹਾਂਬੰਦੀ ਸਾਲ 2018-2019 ਜਿੱਥੋ ੂੱਤਕ ਇਸ ਅਦਾਲਤ ਨੂੰ ਗਿਆਤ ਹੋ ਸਕਿਆ ਹੈ ਕਿ ਇਸ ਕੇਸ ਵਿੱਚ ਮਸੂਲਾਨ ਦੀ ਤਲਬੀ ਸਰਸਰੀ ਤਰੀਕੇ ਨਾਲ ਨਹੀਂ ਹੋ ਰਹੀ। ਇਸ ਲਈ ਰੇਕਤ ਕੇਸ ਵਿੱਚ ਉਪਰ ਲਿਖੇ ਮਸਲਾਨ ਵਿਚੋਂ ਮਸਮਾਨ ਖਦ . ਆਪ ਜਾਂ ਉਸ ਵੱਲੋਂ ਕੋਈ ਪੈਰਵੀ ਕਰਨੀ ਚਾਹੁੰਦਾ ਹੈ ਜਾਂ ਮਸੂਲ ਦੀ ਮੌਤ ਹੋ ਚੱਕੀ ਹੈ ਜਾਂ ਉਹਨਾਂ ਦੇ ਵਾਰਸਾਂ ਵੱਲੋਂ ਕੋਈ ਕੇਸ ਦੰ ਭਵੀ ਕਰਨੀ ਚਾਹੁੰਦਾ ਹੈ ਤਾਂ ਕੇਸ ਦੀ ਮੁੱਕਰਰ ਮਿਤੀ 21.06*2*02 ਨੂੰ ਸਵੇਰੇ 10:00 ਵਜੇ ਅਸਾਲਤਨ ਜਾਂ ਵਕਾਲਤਨ ਨਹਸਤਖਰ ਦੀ ਅਦਾਲਤ ਵਿੱਚ ਮੇਰੇ ਰੂਬਰੂ ਪੇਸ਼ ਹੋ ਕੇ ਪੈਰਵੀ ਕਰ ਸਕਦੇ ਹਨ। ਇਸ ਮਿਤੀ ਤੋਂ ਬਾਅਦ ਕੋਈ ਵੀ ਇਤਰਾਜ ਕਾਬਨ ਮਾਇਤ ਨਹੀਂ ਹੋਵੇਗਾ। ਅਗਲੀ ਕਾਰਵਾਈ ਹਸਬ ਜਾਬਤਾ ਅਮ ਵਿੱਚ ਲਿਆਂਦੀ ਜਾਵੇਗੀ। ਇਹ ਨੋਟਿਸ ਅੱਜ ਮਿਤੀ 24.05.2023 ਨੂੰ ਮੇਰੇ ਦਸਤਖਤ∕ਮੋਹਰ ਰਾਹੀਂ ਜਾਰੀ ਕੀਤਾ ਗਿਆ। ਸਹਾਇਕ ਕੁਲੈਕਟਰ ਦਰਜਾ ਦੂਜਾ

ਕਮ-ਤਹਿਸੀਲਦਾਰ, ਧੂਰੀ।

#### ਪਬਲਿਕ ਨੋਟਿਸ ਆਮ ਜਨ ਸਾਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਅਕਤੀ ਨੇ ਫਲੈਟ/ਹਿਸਾ/ਲੀਜ ਹੱਕਾਂ ਦੀ ਤਬਦੀਲ

ਲਈ ਹੇਠ ਅਨੁਸਾਰ ਬਿਨੈ ਕੀਤਾ ਹੈ :-							
ਬਿਨੈਕਾਰ/ਟਰਾਂਸਫਰੀ ਦਾ ਨਾਂ	ਅਲਾਟੀ/ਮਾਲਕ	ਫਲੈਂਟ, ਕੈਂਟ. ਅਤੇ ਮੰਜਿਲ	ਦੇ ਆਧਾਰ 'ਤੇ				
	ਸ਼੍ਰੀਮਤੀ ਸੀਤਾ ਰਾਣੀ ਪਤਨੀ ਸ਼੍ਰੀ ਓ.ਪੀ. ਸੱਚਦੇਵਾ	1303, ਬੀ, ਦੂਜੀ ਮੰਜਿਲ	ਵਿਕਰੀ ਇਕਰਾਰਨਾਮੇ				
ਨੋਟ : ਜੇਕਰ ਕੋਈ ਇਤਰਾਜ ਹੈ ਤਾਂ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਲਿਖਤੀ ਤੌਰ 'ਤੇ ਦਸਤਾਵੇਜੀ ਸਬੂਤਾਂ ਦੇ ਨਾਲ ਨਿਮਨਸ਼ਸਤਾਖਰੀ ਨੇ ਭੇਜਿਆ ਜਾਵੇ।							

ਸਕੱਤਰ, ਪੁਸ਼ਪਕ ਪਹਿਲੀ(1) ਸੈਕਟਰ 49ਬੀ, ਚੰਡੀਗੜ੍ਹ



ਵਿੱਚ ਬੱਚਿਆ ਨੂੰ ਦਾਖਲ ਕਰਵਾਉ ਤਾਂ ਜੋ

ਉਹ ਆਪਣੇ ਜੀਵਨ ਵਿੱਚ ਉਚ ਮੰਜ਼ਿਲਾਂ

ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ

ਸਰਕਾਰ ਦੇ ਪੌਰਟਲ https:#

admission. punjab.gov.in ਤੇ

ਜਾ ਕੇ ਵਿਦਿਆਰਥੀਆ ਆਪਣਾ ਦਾਖਲਾ

ਫਾਰਮ ਭਰ ਸਕਦੇ ਹਨ। ਇਸ ਤੋਂ ਇਲਾਵਾ

ਕਿਸੇ ਵੀ ਕੰਮਕਾਜ ਵਾਲੇ ਦਿਨ ਕਾਲਜ ਆ

ਕੇ ਸੰਸਥਾ ਵਲੋਂ ਬਣਾਏ ਗਏ ਹੈਲਪ ਡੈਸਕ

ਤੋਂ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ

## ਮਿਸੇਜ਼ ਬੈਕਟਰਜ਼ ਫੁਡ ਸਪੈਸ਼ਲਟੀਜ਼ ਲਿਮਟਿਡ

ਕਾਰਪੌਰੇਟ ਇੰਡਟੈਂਟੀ ਨੰਬਰ (ਸੀਆਈਐਨ): L74899PB1995PLC033417, ਪੈਨ : AABCM9495K ਵੈਬਸਾਈਟ: www.bectorfoods.com, ਈਮੇਲ: atul.sud@bectorfoods.com

ਮਿਤੀ 31 ਮਾਰਚ 2023 ਨੂੰ ਖ਼ਤਮ ਹੋਈ ਤਿਮਾਹੀ ਅਤੇ ਸਾਲ ਦੇ ਪੜਤਾਲੇ ਸਟੈਂਡਅਲੋਨ ਵਿੱਤੀ ਨਤੀਜਿਆਂ ਦਾ ਸਾਰ (ਰੂ. ਲੱਖਾਂ 'ਚ ਪ੍ਰਤੀ ਸ਼ੇਅਰ ਡਾਟਾ ਨੂੰ ਛੱਡ ਕੇ

<del>à sà</del>	f	ਤਮਾਹੀ ਖਾਤਮਾ		ਸਾਲ	<b>ਾਤਮਾ</b>
해 <b>당 경</b> 당	31.03.2023 (ਪੜਤਾਲੇ)	31.12.2022 (ਅਣਪੜਤਾਲੇ)	31.03.2022 (ਪੜਤਾਲੇ)	31.03.2023 (ਪੜਤਾਲੇ)	31.03.2022 (ਪੜਤਾਲੇ)
ਕਾਰੋਬਾਰ ਤੋਂ ਕੁੱਲ ਆਮਦਨ	3,257.27	3,446.49	2,359.28	12,759.30	9,341.76
ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ	322.84	316.35	100.76	1,020.01	693.28
ਸ਼ੁੱਧ ਲਾਭ ਟੈਕਸ ਤੋਂ ਬਾਅਦ ਸਮੇਂ ਲਈ	241.59	237.87	82.65	762.53	534.93
ਕੁਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))		239.84	90.96	761.95	542.78
ਭੁਗਤਾਨ ਸੁਨੀਤੀ ਸ਼ੇਅਰ ਪੂੰਜੀ (ਫੇਸ ਵੈਲਿਯੂ ਰੁ. 10 ਪ੍ਰਤੀ ਸ਼ੇਅਰ)	588.17	588.17	588.15	588.17	588.15
ਹੋਰ ਸੁਨੀਤੀ				4,512.01	3,896.86
ਪ੍ਰਤੀ ਸ਼ੇਅਰ ਆਮਦਨ (ਰੁਪਇਆਂ 'ਚ) (ਸਾਲਾਨਾ ਨਹੀਂ) ਮੁੱਢਲੇ : ਡੈਲਿਊਟਡ:	4.12 4.12	4.05 4.05	1.41 1.41	12.96 12.96	9.10 9.10
	ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ ਸ਼ੁੱਧ ਲਾਭ ਟੈਕਸ ਤੋਂ ਬਾਅਦ ਸਮੇਂ ਲਈ ਕੁਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਸੁਨੀਤੀ ਸ਼ੇਅਰ ਪੂੰਜੀ (ਫੇਸ ਵੈਲਿਯੂ ਤੁ. 10 ਪ੍ਰਤੀ ਸ਼ੇਅਰ) ਹੋਰ ਸੁਨੀਤੀ ਪ੍ਰਤੀ ਸ਼ੇਅਰ ਆਮਦਨ (ਰੁਪਇਆਂ 'ਚ) (ਸਾਲਾਨਾ ਨਹੀਂ) ਮੁੱਢਲੇ :	ਕਾਰੋਬਾਰ ਤੋਂ ਕੁੱਲ ਆਮਦਨ 3,257.27 ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ 322.84 ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ 241.59 ਕੁਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ ਸਮੇਂ ਲਈ 235.12 (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਸੁਨੀਤੀ ਸ਼ੇਅਰ ਪੂੰਜੀ (ਫੇਸ ਵੈਲਿਯੂ ਤੁ. 10 ਪ੍ਰਤੀ ਸ਼ੇਅਰ) ਹੋਰ ਸੁਨੀਤੀ ਪ੍ਰਤੀ ਸ਼ੇਅਰ ਆਮਦਨ (ਤੁਪਇਆਂ 'ਚ) (ਸਾਲਾਨਾ ਨਹੀਂ) ਮੁੱਢਲੇ :	31.03.2023 (ਪੜਤਾਲੋਂ) 31.12.2022 (ਅਣਪੜਤਾਲੋਂ) 3.257.27 3.446.49 ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ 322.84 316.35 ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ 241.59 237.87 ਕੁਲ ਵਿਆਪਕ ਆਮਦਨ ਸਮੇਂ ਲਈ 241.59 237.87 ਕੁਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ ਸਮੇਂ ਲਈ 235.12 239.84 (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ) ਭਗਤਾਨ ਸੁਨੀਤੀ ਸ਼ੇਅਰ ਪੂੰਜੀ (ਫੇਸ ਵੈਲਿਯੂ ਤੁ. 10 ਪ੍ਰਤੀ ਸ਼ੇਅਰ) ਹੋਰ ਸ਼ੁਨੀਤੀ ਪ੍ਰਤੀ ਸ਼ੇਅਰ ਅਮਦਨ (ਤੁਪਇਆਂ 'ਚ) (ਸਾਲਾਨਾ ਨਹੀਂ) ਮੁੱਢਲੇ :	31.03.2023 (ਪੜਤਾਲੇ) 31.12.2022 (ਅਣਪੜਤਾਲੇ) (ਪੜਤਾਲੇ) ਕਾਰੋਬਾਰ ਤੋਂ ਕੁੱਲ ਆਮਦਨ 3,257.27 3,446.49 2,359.28 ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ 322.84 316.35 100.76 ਸ਼ੁੱਧ ਲਾਭ ਟੈਕਸ ਤੋਂ ਬਾਅਦ ਸਮੇਂ ਲਈ 241.59 237.87 82.65 ਕੁਲ ਵਿਆਪਕ ਆਮਦਨ ਸਮੇਂ ਲਈ 235.12 239.84 90.96 (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭਗਤਾਨ ਸੁਨੀਤੀ ਸ਼ੇਅਰ ਪੂੰਜੀ (ਫੇਸ ਵੈਲਿਯੂ ਤੁ. 10 ਪ੍ਰਤੀ ਸ਼ੇਅਰ) ਹੋਰ ਸੁਨੀਤੀ ਪ੍ਰਤੀ ਸ਼ੇਅਰ ਅਮਦਨ (ਰੁਪਇਆਂ 'ਚ) (ਸਾਲਾਨਾ ਨਹੀਂ) ਮੁੱਢਲੇ :	ਤ1.03.2023 (ਪੜਤਾਲੋਂ) (ਪੜਤਾਲੇਂ) (ਪੜਤਾਲੇਂ) (ਪੜਤਾਲੇਂ) (ਪੜਤਾਲੇਂ) (ਪੜਤਾਲੇਂ) (ਪੜਤਾਲੇਂ (ਪੜਤਾਲੇਂ) (ਪੜਤਾਲੇਂ) (ਪੜਤਾਲੇਂ

ਪਿਤੀ 21 ਪਾਰਦ 2022 ਨੂੰ ਮੁਤਪ ਹੋਈ ਤਿਪਾਹੀ ਅਤੇ ਧਾਲ ਦੇ ਮੁਤਤਾਲੇ ਕੁਣਚੋਲੀਤੇਟਰ ਵਿੱਤੀ ਨਹੀਂਜ਼ਿਆਂ ਦਾ ਧਾਰ

	ମଧ୍ୟ 31 ନ'ପକ 2023 ତୁ ୟସନ ଏହା ସମ୍ପାଧା ਅਤି ନାଜ ਦ ଏକ୍ଟର ଉପ୍ୟକ୍ଷାହରେ Test ପ୍ରମାନ୍ତ କାର୍ମ						
				(ਰੂ. ਲੱਖਾਂ '	ਚ ਪ੍ਰਤੀ ਸ਼ੇਅਰ ਡ	ਾਟਾ ਨੂੰ ਛੱਡ ਕੇ)	
ਲੜੀ	ਵੇਰਵੇ	f	ਤਮਾਹੀ ਖਾਤਮਾ	•	ਸਾਲ≀	<b>਼ਾਤਮਾ</b>	
ਨੰ	606	31.03.2023 (ਪੜਤਾਲੇ)	31.12.2022 (ਅਣਪੜਤਾਲੇ)	31.03.2022 (ਪੜਤਾਲੇ)	31.03.2023 (ਪੜਤਾਲੇ)	31.03.2022 (ਪੜਤਾਲੇ)	
1	ਕਾਰੋਬਾਰ ਤੋਂ ਕੁੱਲ ਆਮਦਨ	3,505.36	3,709.84	2,537.86	13,741.62	9,944.49	
2	ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮੇਂ ਲਈ	370.24	369.86	126.54	1,207.03	757.24	
3	ਸ਼ੁੱਧ ਲਾਭ ਟੈਕਸ ਤੋਂ ਬਾਅਦ ਸਮੇਂ ਲਈ	276.54	277.75	102.02	900.74	571.43	
4	ਕੁਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	269.90	279.79	110.40	900.19	579.55	
5	ਭੁਗਤਾਨ ਸੁਨੀਤੀ ਸ਼ੇਅਰ ਪੂੰਜੀ (ਫੇਸ ਵੈਲਿਯੂ ਰੁ. 10 ਪ੍ਰਤੀ ਸ਼ੇਅਰ)	588.17	588.17	588.15	588.17	588.15	
6	ਹੋਰ ਸੁਨੀਤੀ				4,855.01	4,101.62	
7	ਪ੍ਰਤੀ ਸ਼ੇਅਰ ਆਮਦਨ (ਰੁਪਇਆਂ 'ਚ) (ਸਾਲਾਨਾ ਨਹੀਂ) ਮੁੱਢਲੇ : ਡੈਲਿਊਟਡ:	4.70 4.70	4.72 4.72	1.74 1.74	15.31 15.31	9.72 9.72	

ਸਥਾਨ : ਗੁਰਗਾਮ

ਮਿਤੀ: 25.5.2023

1. ਮਿਤੀ 31 ਮਾਰਚ 2023 ਨੂੰ ਖਤਮ ਹੋਈ ਤਿਮਾਹੀ ਅਤੇ ਸਾਲ ਦੇ ਉਪਰੋਕਤ ਸਟੈਂਡਅਲੋਨ ਅਤੇ ਕਨਸੋਲੀਡੇਟਡ ਪੜਤਾਲੇ ਵਿੱਤੀ ਨਤੀਜੇ ਆਡੀਟ ਕਮੇਟੀ ਦੁਆਰ ਰੀਵਿਊ ਕੀਤੇ ਗਏ ਅਤੇ ਬੋਰਡ ਆਫ ਡਾਈਰੇਕਟਰਾਂ ਦੁਆਰਾ ਮਿਤੀ 25 ਮਈ 2023 ਨੂੰ ਹੋਈ ਮੀਟਿੰਗ ਵਿਖੇ ਮੰਜੂਰ ਕੀਤੇ ਗਏ। ਇਹ ਨਤੀਜੇ ਕੰਪਨੀਜ਼ ਐਕਟ, 2013 ਦੇ ਸੈਕਸ਼ਨ 133 ਜਿਸ ਨੂੰ ਸਬੰਧਤ ਨਿਯਮਾਂ ਨਾਲ ਪੜਿਆ ਜਾਏ ਤਹਿਤ ਇੰਡੀਅਨ ਅਕਾਉਟਿੰਗ ਸਟੈਂਡਰਡ ("ਆਈਐਨਡੀ ਏਐਸ") ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨਜ਼ ਐਂਡ ਡਿਸਕਲੌਜ਼ਰ ਰਿਕੁਆਇਰਮੈਂਟ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਮੁਤਾਬਕ ਤਿਆਰ ਕੀਤੇ ਗਏ।

2. ਸਟੇਚੂਰੀ ਆਡੀਟਰਾਂ ਦੀ ਰੀਵਿਉ ਰਿਪੋਰਟ ਬੀਐਸਈ ਲਿਮਟਿਡ ਤੇ ਨੈਸ਼ਨਲ ਸਟਾਕ ਐਕਸਚੇਂਜ ਇੰਡੀਆ ਲਿਮਟਿਡ ਵਿਖੇ ਦਰਸਾਈ ਗਈ ਹੈ। ਪੜਤਾਲੇ ਵਿੱਤੀ ਨਤੀਜਿਆਂ ਦੀ ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ www.bectorfoods.com ਦੇ ਪਰਫੋਰਮੈਂਸ ਸੈਕਸ਼ਨ ਅਤੇ www.bseindia.com ਅਤੇ www.nseindia.com ਦੇ ਕਾਰਪੋਰੇਟ ਸੈਕਸ਼ਨ ਤੇ ਵਿੱਤੀ ਨਤੀਜੇ ਵੇਖੇ ਜਾ ਸਕਦੇ ਹਨ।

3. ਗਰੁੱਪ ਇੱਕ ਕਾਰੋਬਾਰ "ਫੂਡ ਪ੍ਰੋਡੱਕਟ" ਵਿਖੇ ਸ਼ੁਮਾਰ ਹੈ।

4. ਲਿਸਟਿੰਗ ਰੇਗੂਲੇਸ਼ਨ ਦੇ ਰੇਗੂਲੇਸਨ 52(4) ਤਹਿਤ ਦਰਸਾਈਆਂ ਹੋਰ ਸਬੰਧਤ ਮੋਂਦਾਂ ਦਾ ਸਟਾਕ ਐਕਸਚੇਂਜ ਦੀ ਵੈਬਸਾਈਟ ਜੋਕਿ ਬੀਐਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਲਿਮਟਿਡ ਖੁਲਾਸਾ ਕੀਤਾ ਗਿਆ ਹੈ ਅਤੇ ਇਸ ਨੂੰ ਕੈਪਨੀ ਦੀ ਵੈਬਸਾਈਟ www.bectorfoods.com ਅਤੇ ਸਟਾਕ ਅਕਸਚੇਂਜ ਦੀ ਵੈਬਸਾਈਟ ਜੋ ਕਿ www.bseindia.com ਅਤੇ www.nseindia.com 'ਤੇ ਵੇਖਿਆ ਜਾ ਸਕਦਾ ਹੈ।

ਲਈ ਅਤੇ ਵਲੋਂ ਬੋਰਡ ਆਫ ਡਾਇਰੈਕਟਰ ਮਿਸੇਜ਼ ਬੈਕਟਰਜ਼ ਫੂਡ ਸਪੈਸ਼ਲਟੀਜ਼ ਲਿਮਟਿਡ

ਸਹੀ/ ਅਨੂਪ ਬੈਕਟਰਜ਼ ਅੱਵਲ), ਤਹਿਸੀਲਦਾਰ, ਰਾਜਪੁਰਾ।

ਕੁਲਵੰਤ ਕੌਰ ਵਗੈਰਾ ਬਨਾਮ ਸੁਰਜੀਤ ਕੌਰ ਵਗੈਰਾ ਤਕਸੀਮ ਕੇਸ ਮੌਜਾ ਪਿੰਡ ਢਕਾਨਸੂ ਖੁਰਦ ਇਸਤਿਹਾਰ ਨੋਟਿਸ

ਉਪਰੋਕਤ ਅਨੁਵਾਨ ਤਕਸੀਮ ਕੇਸ ਵਿੱਚ ਮਸੂਲਇਲਮ ਨੰਬਰ . ਸੂਰਜੀਤ ਕੌਰ ਪਤਨੀ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਿਟਦਾਰ ਪਿੰਡ ਢਕਾਨਸੂੰ ਖੁਰਦ, ਤਹਿ:ਰਾਜਪੁਰਾ, ਜਿਲ੍ਹ ।ਟਿਆਲਾ ਬਾਰੇ ਅਦਾਲਤ ਹਜਾ ਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਉਕਤ ਮਸੂਲਇਲਾਨ ਦੀ ਇਤਲਾਹ ਸਧਾਰਨ ਤਰੀਕੇ ਨਾਲ ਨਹੀਂ ਹੋ ਸਕਦੀ। ਇਸ ਲਈ ਉਕਤ ਮੁਸੂਲਇਲਾਨ ਨੂੰ ਇਸ ੇ ਇਸਤਿਹਾਰ ਰਾਹੀ ਸੂਚਿਤ ਕੀਤਾ ਜਾਦਾ ਹੈ ਕਿ ਉਕਤ ਅਨੂਵਾਨ ਕੇਸ ਮੇਰੀ ਅਦਾਲਤ ਵਿਚ ਮਿਤੀ 16.6.2023 ਲਈ ਲੱਗ ਹੋਇਆ ਹੈ। ਆਪ ਇਸ ਤਾਰੀਖ ਪੇਸੀ ਵਾਲੇ ਦਿਨ ਅਸਾਲਤਨ ਜਾ ਵਕਾਲਤਨ ਪੇਸ਼ ਹੋ ਕਿ ਕੇਸ ਦੀ ਪੈਰਵੀ ਕਰ ਸਕਦੇ ਹੋ। ਬਾਅਦ ਗੂਜਰਨੇ ਤਾਰੀਖ, ਅਗਲੀ ਕਾਰਵਾਈ ਅਮਲ ਵਿਚ ਲਿਆਦੀ ਅੱਜ ਇਹ ਇਸਤਿਹਾਰ ਮੇਰੇ ਦਸਤਖਤਾਂ ਅਤੇ ਮੋਹਰ ਅਦਾਲਤ ਹੇਠ

ਮੇਤੀ 22.5.2023 ਨੂੰ ਜਾਰੀ ਕੀਤਾ ਗਿਆ। ਸਹਾਇਕ ਕੁਲੈਕਟਰ ਦਰਜਾ ਅੱਵਲ ਰਾਜਪੁਰਾ।

ਸਨਮੁਖ ਸ਼ੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ ਯੂ .ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ।

ਵਿਸ਼ਾ : ਵਪਾਰਕ ਐਸਸੀਐਫ ਨੂੰ 29, ਸੈਕਟਰ 27–ਸੀ, ਚੰਡੀਗੜ੍ਹ (ਸੀਪੀ 920) ਦੇ 33.34 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੀ ਅਸ਼ੋਕ ਕੁਮਾਰ ਦੀ ਬਿਨਾ ਵਸੀਅਤ ਮੌਤ ਦੇ ਮਾਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਸੀ ਅਸ਼ੋਕ ਕਮਾਰ ਵਪਾਰਕ ਐਸਸੀਐਫ

. 5 29, ਸੈਕਟਰ 27–ਸੀ, ਚੰਡੀਗੜ੍ਹ ਦੇ 33.34 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਰਾਹੁਲ, ਮਮਤਾ ਰਾਣੀ ਨੇ ਦਸਿਆ ਹੈ ਕਿ ਸੀ ਅਸ਼ੋਕ ਕਮਾਰ ਦੀ ਮੌਤ ਮਿਤੀ 12/5/2022 ਨੂੰ ਹੋ ਚੁੱਕੀ ਹੈ ਅਤੇ ਉਸ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ

ਵਾਰਸ ਹਨ : 1 ਰਾਹੁਲ-ਪੁੱਤਰ, 2. ਮਮਤਾ ਰਾਣੀ-ਪਤਨੀ। ਹੁਣ ਰਾਹੁਲ, ਮਮਤਾ ਰਾਣੀ ਨੇ ਸਵ. ਸੀ ਅਸ਼ੋਕ ਕੁਮਾਰ ਦੀ ਮਲਕੀਆ ਪਾਰਕ ਐਸਸੀਐਫ ਨੇ 29, ਸੈਕਟਰ 27-ਸੀ, ਚੰਡੀਗੜ੍ਹ ਦੇ 33.34 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾ ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸ ਜੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਖ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਏਸ ਉਪਰੰਤ ਕਿਸੇ ਦਾਅਵੇਂ ਨੂੰ ਮੰਨਿਆ ਨਹੀਂ ਜਾਵੇਗਾ

ੀ ਰਾਜੀਵ ਤਿਵਾਰੀ. ਅਸਿਸਟੈਂਟ ਅਸਟੇਟ ਆਫਿਸਰ. ਯ.ਟੀ.. ਚੰਡੀਗੜ

ਬਾ: ਅਦਾਲਤ ਸੀ ਰਣਜੀਤ ਸਿੰਘ (ਸਹਾਇਕ ਕਲੈਕਟਰ ਦ ਅੱਵਲ), ਤਹਿਸੀਲਦਾਰ, ਰਾਜਪੁਰਾ। ਕਲਵੰਤ ਕੌਰ ਵਗੈਰਾ ਬਨਾਮ ਅਮਰੀਕ ਸਿੰਘ ਵਗੈਰਾ ਤਕਸੀਮ ਕੇਸ ਮੌਜਾ ਪਿੰਡ ਢਕਾਨਸੂ ਖੁਰਦ

ਇਸਤਿਹਾਰ ਨੋਟਿਸ ਉਪਰੋਕਤ ਅਨੁਵਾਨ ਤਕਸੀਮ ਕੇਸ ਵਿੱਚ ਮਸੂਲਇਲਮ ਨੰਬਰ ਼ ਅਮਰੀਕ ਸਿੰਘ ਪੱਤਰ ਸੱਚਾ ਸਿੰਘ ਪੱਤਰ ਲਛਮਣ ਸਿੰਘ 2 ਰੂਰਜੀਤ ਕੌਰ ਪਤਨੀ ਕੁਲਦੀਪ ਸਿੰਘ ਪੁੱਤਰ ਸੁੱਚਾ ਸਿ ਰ ਖੇਵਟਦਾਰ ਪਿੰਡ ਢਕਾਨਸੂ ਖੁਰਦ, ਤਹਿੰਗਜਪੁਰਾ, ਜਿਲਾ ਪਟਿਆਲਾ ਬਾਰੇ ਅਦਾਲਤ ਹਜਾ ਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਉਕਤ ਮਸਲਇਲਾਨ ਦੀ ਇਤਲਾਹ ਸਧਾਰਨ ਤਰੀਕੇ ਨਾਲ sਹੀ ਹੋ ਸਕਦੀ। ਇਸ ਲਈ ਉਕਤ ਮਸੂਲਇਲਾਨ ਨੂੰ ਇਸ ਇਸ਼ਤਿਹਾਰ ਰਹੀਂ ਸ਼ਹਿਤ ਕੀਤਾ ਜਾਂਦਾ ਹੈ ਕਿ ਉਕਤ ਅਨਵਾਨ ਕੇਂਸ ਮੇਰੀ ਅਦਾਲਤ ਵਿੱਚ ਮਿਤੀ 16.6.2023 ਲਈ ਲੱਗਾ ਹੋਇਆ ਹੈ। ਆਪ ਇਸ ਤਾਰੀਖ ਪੇਸ਼ੀ ਵਾਲੇ ਦਿਨ ਅਸਾਲਤਨ ਜਾਂ ਵਕਾਲਤ ਪੇਸ਼ ਹੋ ਕਿ ਕੇਸ ਦੀ ਪੈਰਵੀ ਕਰ ਸਕਦੇ ਹੋ। ਬਾਅਦ ਗੁਜਰਨੇ ਤਾਰੀਖ ਮਗਲੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

ਅੱਜ ਇਹ ਇਸਤਿਹਾਰ ਮੇਰੇ ਦਸਤਖਤਾਂ ਅਤੇ ਮੋਹਰ ਅਦਾਲਤ ਹੇਟ ਮਿਤੀ 22.5.2023 ਨੂੰ ਜਾਰੀ ਕੀਤਾ ਗਿਆ। ਸਹਾਇਕ ਕੁਲੈਕਟਰ ਦਰਜਾ ਅੱਵਲ

ਸਨਮੁਖ ਸ਼ੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਵਿਸ਼ਾ : ਵਪਾਰਕ ਬੂਥ ਨੇ 49, ਸੈਕਟਰ 19–ਸੀ, ਚੰਡੀਗੜ੍ਹ (ਆਰਬੀਐਲ 597) ਦੇ 100 ਫੀਸਦੀ ਹਿਸੇ ਦੇ ਲੀਜ ਹੋਲਡ ਹੋਕ ਸਵ. ਸੀ ਅਸ਼ੋਕ ਕੁਮਾਰ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ -ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ

ਮਤਾਬਕ ਸੀ ਅਸ਼ੋਕ ਕਮਾਰ ਵਪਾਰਕ ਬਥ ਨੰ o, ਸੈਕਟਰ 19-ਸੀ, ਚੰਡੀਗੜ੍ਹ ਦ<sup>ਾ</sup> 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਸਨ। ਰਾਹੁਲ, ਮਮਤਾ ਰਾਣੀ ਨੇ ਦਸਿਆ ਹੈ ਕਿ ਸੀ ਅਸ਼ੋਕ

ਕੁਮਾਰ ਦੀ ਮੌਤ ਮਿਤੀ 12/5/2022 ਨੂੰ ਹੋ ਚੁੱਕੀ ਹੈ ਅਤੇ ਉਸ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਮਮਤਾ ਰਾਣੀ-ਪਤਨੀ, 2. ਰਾਹੁਲ-ਪੁੱਤਰ। ਹੁਣ ਰਾਹੁਲ, ਮਮਤਾ ਰਾਣੀ ਨੇ ਸਵ. ਸੀ ਅਸ਼ੋਕ ਕੁਮਾਰ ਦੀ ਮਲਕੀਅਤ ਵਪਾਰਕ ਬੂਥ ਨੂੰ 49, ਸੈਕਟਰ 19–ਸੀ, ਚੈਡੀਗੜ੍ਹ ਦੇ 100 ਫੀਸਦੀ ਹਿਸੇ ਦੇ ਲੀਜ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨ ਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯਟੀ ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਸਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤ<del>ੇ</del> ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇਦਰਾਜ ਕਰ ਦਿੱਤਾ ਜਾਵੇਗਾ ਅਤੇ

ਸੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ, ਯ.ਟੀ., ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

#### ਦੇਵਾਕਰ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ ਪ੍ਰਾਈਵੇਟ ਲਿਮਟਿਡ ਰਜਿ. ਦਫਤਰ : 10, ਨਿਊ ਲਾਜਪਤ ਨਗਰ, ਪੱਖੋਵਾਲ ਰੋਡ, ਲੁਧਿਆਣਾ, ਪੰਜਾਬ- 141001

### ਜੁਆਇੰਟ ਪਬਲਿਕ ਨੋਟਿਸ

ਇਹ ਪਬਲਿਕ ਨੋਟਿਸ ਇਕਠੀਆਂ ਦੇਵਾਕਰ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ ਪ੍ਰਾਈਵੇਟ ਲਿਮ. (ਕੰਪਨੀ) ਸ੍ਰੀ ਐਸ.ਪੀ. ਓਸਵਾਲ ('ਟ੍ਰਾਂਸਫਰਰ 1'), ਸ਼੍ਰੀਮਤੀ ਸ਼ਕੂਨ ਓਸਵਾਲ ('ਟ੍ਰਾਂਸਫਰਰ 2'), ਐਸਪੀ ਓਸਵਾਲ ਟਰੱਸਟ ('ਐਕਵਾਇਰਰ ਟਰੱਸਟ 1' ਅਤੇ ਸ਼੍ਰੀਮਤੀ ਸ਼ਕੂਨ ਓਸਵਾਲ ਟਰੱਸਟ ('ਐਕਵਾਇਰਰ ਟਰੱਸਟ 2') ਦੁਆਰਾ ਭਾਰਤੀ ਰਿਜ਼ਰਵ ਬੈਂਕ ('ਆਰ ਬੀ ਆਈ ') ਦੁਆਰਾ ਜਾਰੀ ਗੈਰ-ਬੈਂਕਿੰਗ ਵਿੱਤੀ ਕੰਪਨੀ ਪ੍ਣਾਲੀਗਤ ਮਹੱਤਵਪੂਰਨ ਗੈਰ-ਨਿਵੇਸ਼ ਲੈਣ ਵਾਲੀ ਕੰਪਨੀ ਅਤੇ ਨਿਵੇਸ਼ ਲੈਣ ਵਾਲੀ ਕੰਪਨੀ (ਰਿਜ਼ਰਵ ਬੈਂਕ) ਨਿਰਦੇਸ਼, 2016 ਦੇ ਪੈਰਾ 69 ਦੀ ਪਾਲਣਾ ਕਰਦੇ ਹੋਏ ਜਾਰੀ ਕੀਤਾ ਗਿਆ ਹੈ।

ਕੈਪਨੀ ਗੈਰ-ਨਿਵੇਸ਼ ਲੈਣ ਵਾਲੀ ਪ੍ਣਾਲੀਗਤ ਮਹੱਤਵਪੂਰਨ ਗੈਰ-ਬੈਂਕਿੰਗ ਵਿੱਤੀ ਕੰਪਨੀ ('ਐਨਬੀਐਫਸੀ-ਐਨਡੀ-ਐਸਆਈ') ਹੈ, ਜੋ ਰਜਿਸਟਰੇਸ਼ਨ ਸਰਟੀਫਿਕੇਟ ਜਿਸ ਦਾ ਰੈਫਰੈਂਸ ਨੰਬਰ ਬੀ-06.00555 ਹੈ ਰਾਹੀਂ ਆਰਬੀਆਈ ਨਾਲ ਰਜਿਸਟਰਡ ਹੈ। ਟ੍ਰਾਂਸਫਰਰ 1 ਅਤੇ ਟ੍ਰਾਂਸਫਰਰ 2 ਕੰਪਨੀ ਦੇ ਮੌਜੂਦਾ ਸ਼ੇਅਰ ਧਾਰਕ ਹਨ।

ਕੰਪਨੀ ਨੂੰ ਸੂਚਿਤ ਕੀਤਾ ਗਿਆ ਹੈ ਕਿ ਟ੍ਰਾਂਸਫਰਰ 1 ਕਲਾਸ 'ਏ' ਦੇ 5,98,000 ਸੁਨੀਤੀ ਸ਼ੇਅਰ (ਕੰਪਨੀ ਦੇ ਕਲਾਸ 'ਏ' ਸੁਨੀਤੀ ਸ਼ੇਅਰਾਂ ਦਾ 31.30 ਫੀਸਦੀ ਐਕੁਆਇਰਰ ਟਰੱਸਟ 1 ਨੂੰ ਅਤੇ ਟ੍ਰਾਂਸਫਰਰ 2 ਕੰਪਨੀ ਦੇ ਕਲਾਸ 'ਏ' ਦੇ 2,72,653 (ਕੰਪਨੀ ਦੇ ਕਲਾਸ 'ਏ' ਸੁਨੀਤੀ ਸ਼ੇਅਰਾਂ ਦਾ 14.27 ਫੀਸਦੀ) ਐਕੁਆਇਰਰ ਟਰੱਸਟ 2 ਨੂੰ ਕ੍ਰਮਵਾਰ ਤਬਦੀਲ ਕਰਨਾ ਚਾਹੁੰਦੇ ਹਨ (ਇਕਠਿਆਂ 'ਪ੍ਰਸਤਾਵਿਤ ਤਬਦੀਲੀ'

ਟਰਾਂਸਫਰੀ ਦੇ ਵੇਰਵੇ: ਦੋਵੇਂ ਐਕੁਆਇਰਰ ਟਰੱਸਟ f 1 ਅਤੇ ਐਕੁਆਇਰਰ ਟਰੱਸਟ f 2ਇੰਡੀਅਨ ਟਰੱਸਟ ਐਕਟ, 1882 ਅਧੀਨ ਬਣਾਏ ਗਏ ਅਟੱਲ ਅਖਤਿਆਰੀ ਪ੍ਰਾਈਵੇਟ ਟਰੱਸਟ ਹਨ ਜਿਨਾ ਦਾ ਰਜਿਸਟਰਡ ਦਫਤਰ 2722, ਔਰੋਮੀਰਾ ਭਵਨ, ਗੁਰਦੇਵ ਨਗਰ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਹੈ।

ਪ੍ਰਸਤਾਵਿਤ ਤਬਾਦਲੇ ਲਈ ਤਰਕ: ਉਪਰੋਕਤ ਟਰੱਸਟ ਦਾ ਉਦੇਸ਼ ਸਬੰਧਤ ਟਰੱਸਟ ਦੇ ਲਾਭਪਾਤਰੀਆਂ (ਜੋ ਕਿ ਟ੍ਰਾਂਸਫਰ 1 ਅਤੇ ਟ੍ਰਾਂਸਫਰ 2 ਦੇ ਪਰਿਵਾਰਕ ਮੈਂਬਰਾਂ) ਲਈ ਇੱਕ ਯੋਜਨਾਬੱਧ ਉਤਰਾਧਿਕਾਰ ਯੋਜਨਾ ਪ੍ਰਦਾਨ ਕਰਨਾ ਹੈ ਅਤੇ ਪ੍ਰਸਤਾਵਿਤ ਤਬਾਦਲਾ

ਵਰਤਮਾਨ ਵਿੱਚ, ਟ੍ਰਾਂਸਫਰਰ 1 ਅਤੇ ਟ੍ਰਾਂਸਫਰਰ 2 ਦਾ ਕੰਪਨੀ ਉੱਤੇ ਨਿਯੰਤਰਣ ਹੈ ਕੰਪਨੀ ਦੇ ਸ਼ੇਅਰਾਂ ਦੇ ਉਪਰੋਕਤ ਪ੍ਰਸਤਾਵਿਤ ਤਬਾਦਲੇ ਤੋਂ ਬਾਅਦ, ਟ੍ਰਾਂਸਫਰਰ 1 ਸਫਰਰ 2, ਐਕੁਆਇਰਰ ਟਰੱਸਟ 1 ਅਤੇ ਐਕੁਆਇਰਰ ਟਰੱਸਟ 2 ਸਾਂਝੇ ਤੌਰ ਕੰਪਨੀ ਦਾ ਨਿਯੰਤਰਣ ਕਰਨਗੇ।

ਕੌਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਜਾਰੀ ਕੀਤਾ ਹੈ।

ਸਹੀ ⁄ ਦੇਵਾਕਰ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ (ਪ੍ਰਾਈਵੇਟ) ਲਿਮ

ਮਿਤੀ: 25 ਮਈ 2023

ਬਾ: ਅਦਾਲਤ ਸ੍ਰੀ ਰਣਜੀਤ ਸਿੰਘ ਸਹਾਇਕ ਕੁਲੈਕਟਰ ਦਰਜਾ ਅੱਵਲ), ਤਹਿਸੀਲਦਾਰ, ਰਾਜਪੁਰਾ ਲਵੰਤ ਕੌਰ ਵਗੈਰਾ ਬਨਾਮ ਜਸਵਿੰਦਰ ਸਿੰਘ ਵਗੈਗ

ਸ਼ਕੂਨ ਓਸਵਾਲ

ਐਸਪੀ ਓਸਵਾਲ ਟਰੱਸਟ

ਸੀਮਤੀ ਸ਼ਕਨ ਓਸਵਾਲ ਟਰੱਸਟ

ਇਸ਼ਤਿਹਾਰ ਨੋਟਿਸ ਉਪਰੋਕਤ ਅਨੁਵਾਨ ਤਕਸੀਮ ਕੇਸ ਵਿੱਚ ਮਸੂਲਇਲਮ ਨੰਬਰ ਜਾਵੇਗੀ। ... ਅੱਜ ਇਹ ਇਸਤਿਹਾਰ ਮੇਰੇ ਦਸਤਖਤਾਂ ਅੂਤੇ ਮੋਹਰ ਅਦਾਲਤ ਹੇਰ

ਮਿਤੀ 22.5.2023 ਨੂੰ ਜਾਰੀ ਕੀਤਾ ਗਿਆ।

# ਰੂਲਾਸੀਵਾਈਡ ਇਸ਼ਤਿਹਾਰ

**ADVERTISEMENTS** 

#### ਨਾਂ ਬਦਲੀ

- I, Jasprit Kaur Khosa w/o Sh. Amrinder Singh Dhillon r/o House No. 1212, Sector 68, Mohali have changed my name from Jasprit Kaur Khosa to Jasprit Kaur Dhillon.
- 🖝 ਮੈੈਂ, ਮਹੇਸ਼ ਕੁਮਾਰ ਗੁਪਤਾ ਪੁੱਤਰ ਰਿਖੀ ਰਾਮ ਵਾਸੀ ਸੀ-9, ਸ਼ਾਲੀਮਾਰ ਐਨਕਲੇਵ, ਢਕੋਲੀ, ਤਹਿਸੀਲ ਡੇਰਾਬੱਸੀ ਜਿਲਾ ਮੋਹਾਲੀ ਨੇ ਆਪਣੀ ਬੇਟੀ ਦਾ ਨਾਮ ਦਿਸ਼ਟੀ ਤੋਂ ਬਦਲ ਕੇ ਦਿਸ਼ਟੀ ਗਪਤਾ ਰੱਖ ਲਿਆ<sup>ੰ</sup> ਹੈ।
- 🖛 ਮੈਂ'. ਸਤੀਸ਼ ਕਮਾਰ ਪੱਤਰ ਹਰਗਲਾਲ ਢੀਂਗਰਾ ਵਾਸੀ #243, ਸੈਕਟਰ 3ਸੀ, ਮੰਡੀ ਗੋਬਿੰਦਗੜ ਜਿਲਾ ਫਤਿਹਗੜ ਸਾਹਿਬ ਨੇ ਆਪਣਾ ਨਾਮ ਬਦਲਕੇ ਸਤੀਸ਼ ਢੀਂਗਰਾ ਰੱਖ ਲਿਆ ਹੈ।
- 🖛 ਮੈਂ', ਕਰਮਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਪਿੰਡ ਮਨੈਲੀ ਤਹਿਸੀਲ ਖਮਾਣੋਂ ਜਿਲਾ ਫਤਹਿਗੜ੍ਹ ਸਾਹਿਬ ਨੇ ਆਪਣਾ ਨਾਮ ਕਰਮਜੀਤ ਕੌਰ ਤੋਂ ਬਦਲਕੇ ਕਰਮਜੀਤ ਕੌਰ ਰੱਖ ਲਿਆ ਹੈ। 🖛 ਮੈਂ', ਮੰਜੂ ਬਾਲਾ ਪਤਨੀ ਸਤੀਸ਼ ਢੀਂਗਰਾ ਵਾਸੀ #243, ਸੈਕਟਰ 3ਸੀ, ਮੰਡੀ ਗੋਬਿੰਦਗੜ ਜਿਲਾ
- ਮੰਜੂ ਬਾਲਾ ਢੀਂਗਰਾ ਰੱਖ ਲਿਆ ਹੈ। 🗗 ਮੈਂ, ਜਪਜੋਤ ਸਿੰਘ ਅਹੁਜਾ ਪੁੱਤਰ ਗੁਰਚਰਨ ਸਿੰਘ ਵਾਸੀ #109. ਬਲਾਕ-ਡੀ. ਭਾਈ ਰਣਧੀਰ ਸਿੰਘ ਨਗਰ, ਰਾਜਗੁਰੂ ਨਗਰ, ਲੁਧਿਆਣਾ ਨੇ ਆਪਣਾ ਨਾਮ ਜਪਜੋਤ ਸਿੰਘ ਅਹੂਜਾ ਤੋਂ ਬਦਲਕੇ

ਫਤਿਹਗੜ ਸਾਹਿਬ ਨੇ ਆਪਣਾ ਨਾਮ ਬਦਲਕੇ

- ਜਪਜੋਤ ਸਿੰਘ ਰੱਖ ਲਿਆ ਹੈ। 🖛 ਮੈਂ', ਅਜੇ ਖਰਾਨਾ ਪੱਤਰ ਵੇਦ ਪਕਾਸ਼ ਵਾਸੀ #26-ਬੀ, ਨੇੜੇ ਟੈਲੀਫੋਨ ਐਕਸਚੇਂਜ, ਰਿਸੀ ਨਗਰ, ਹੈਬੋਵਾਲ ਖੁਰਦ, ਲੁਧਿਆਣਾ ਨੇ ਆਪਣਾ ਨਾਮ ਅਜੇ ਖੁਰਾਨਾ ਤੋਂ ਬਦਲਕੇ ਅਜੇ ਕੁਮਾਰ ਰੱਖ
- ਲਿਆ ਹੈ। 🕶 ਮੈਂ', ਬਲਵੀਰ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਰਾਜੀਆ ਤਹਿਸੀਲ ਵਾ ਜਿਲਾ ਬਰਨਾਲਾ ਨੇ ਆਪਣਾ ਨਾਮ ਬਲਵੀਰ ਸਿੰਘ ਸਿੱਧੂ ਤੋਂ ਬਦਲ ਕੇ ਬਲਵੀਰ ਸਿੰਘ ਰੱਖ ਲਿਆ ਹੈ।
- 🕶 ਮੈਂ , ਹਰਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ #2/ਏ,ਹੈਦਰ-ਸੀ, ਲਾਦੀਆਂ ਕਲਾਂ, ਲਧਿਆਣਾ ਨੇ ਆਪਣਾ ਨਾਮ ਹਰਜਿੰਦਰ ਸਿੰਘ ਤੋਂ ਬਦਲਕੇ ਹਰਜਿੰਦਰ ਸਿੰਘ ਦੇਦ ਰੱਖ ਲਿਆ ਹੈ। 🖛 ਮੈਂ'. ਪਰਮਜੀਤ ਕੌਰ ਪਤਨੀ ਹਰਜਿੰਦਰ ਸਿੰਘ ਦੇਦ ਵਾਸੀ #2/ਏ.ਹੈਦਰ-ਸੀ, ਲਾਦੀਆਂ ਕਲਾਂ. ਲਧਿਆਣਾ ਨੇ ਆਪਣਾ ਨਾਮ ਪਰਮਜੀਤ ਕੌਰ ਤੋਂ
- 🖛 ਮੈਂ'. ਹਰਜਿੰਦਰ ਸਿੰਘ ਦੇਦ ਪੱਤਰ ਸਰਿੰਦਰ ਸਿੰਘ ਵਾਸੀ #2/ਏ,ਹੈਦਰ-ਸੀ, ਲਾਦੀਆਂ ਕਲਾਂ, ਲੁਧਿਆਣਾ ਨੇ ਆਪਣੇ ਨਾਬਾਲਿਗ ਲੜਕੇ ਦਾ ਨਾਮ ਗੁਰਾਂਸਪਾਲ ਸਿੰਘ ਤੋਂ ਬਦਲਕੇ ਗੁਰਾਂਸਪਾਲ ਸਿੰਘ ਦੇਦ ਰੱਖ ਲਿਆ ਹੈ।

ਬਦਲਕੇ ਪ੍ਰਮੂਜੀਤ ਕੌਰ ਦੇਦ ਰੱਖ ਲਿਆ ਹੈ।

🕶 ਮੈਂ , ਸਰਬਜੀਤ ਕੌਰ Sarabjeet Kaur ਪਤਨੀ ਗਰਨਾਮ ਸਿੰਘ ਵਾਸੀ ਪਿੰਡ ਥਹਾ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਨੇ ਆਪਣਾ ਨਾਂ ਬਦਲ ਕੇ 'ਸਰਵਜੀਤ ਕੌਰ*"* Sarvjit Kaur ਰੱਖ ਲਿਆ ਹੈ। ਸਬੰਧਿਤ ਨੌਟ ਕਰਨ।

#### ਆਮ ਸੂਚਨਾ

- r ਮੈ<del>ਂ'</del>, ਜਗਰਾਜ ਸਿੰਘ ਪੱਤਰ ਦਿਆਲ ਸਿੰਘ ਵਾਸੀ ਚੱਕ ਭਾਈਕਾ ਤਹਿਸੀਲ ਰਾਏਕੋਟ ਜਿਲਾ ਲਧਿਆਣਾ ਬਿਆਨ ਕਰਦਾ ਹਾਂ ਕਿ ਦਿਆਲ . ਸਿੰਘ ਤੇ ਗੁਰਦਿਆਲ ਸਿੰਘ ਦੋਵੇਂ ਇਕੋ ਵਿਅਕਤੀ ਸਾਨੀ ਮੇਰੇ ਪਿਤਾ ਦੇ ਨਾਮ ਸਨ। ਉਹਨਾਂ ਨੂੰ ਦੋਵੇਂ ਨਾਮਾਂ ਨਾਲ ਜਾਣਿਆ ਜਾਂਦਾ ਸੀ<sup>।</sup> r ਮੈ˙, ਸੁਰਜੀਤ ਸਿੰਘ ਪੁੱਤਰ ਦਿਆਲ ਸਿੰਘ
- ਵਾਸੀ ਚੱਕ ਭਾਈਕਾ ਤਹਿਸੀਲ ਰਾਏਕੋਟ ਜਿਲਾ ਲਧਿਆਣਾ ਬਿਆਨ ਕਰਦਾ ਹਾਂ ਕਿ ਦਿਆਲ ਸਿੰਘ ਤੇ ਗੁਰਦਿਆਲ ਸਿੰਘ ਦੋਵੇਂ ਇਕੋ ਵਿਅਕਤੀ ਸਾਨੀ ਮੇਰੇ ਪਿਤਾ ਦੇ ਨਾਮ ਸਨ। ਉਹਨਾਂ ਨੂੰ ਦੋਵੇਂ ਨਾਮਾਂ ਨਾਲ ਜਾਣਿਆ ਜਾਂਦਾ ਸੀ। ਮੈਂ, ਗੁਰਮੇਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ
- ਚੱਕ ਭਾਈਕਾ ਤਹਿਸੀਲ ਰਾਏਕੋਟ ਜਿਲਾ ਲਧਿਆਣਾ ਬਿਆਨ ਕਰਦਾ ਹਾਂ ਕਿ ਦਿਆਲ -ਸਿੰਘ ਤੇ ਗੁਰਦਿਆਲ ਸਿੰਘ ਦੋਵੇਂ ਇਕੋ ਵਿਅਕਤੀ ਯਾਨੀ ਮੇਰ<sup>ੋਂ</sup> ਪਿਤਾ ਦੇ ਨਾਮ ਸਨ। ਉਹਨਾਂ ਨੂੰ ਦੋਵੇਂ ਨਾਮਾਂ ਨਾਲ ਜਾਣਿਆ ਜਾਂਦਾ ਸੀ।

## ਟਿਊਬਵੇਲ ਕੁਨੋਕਸ਼ਨ

► ਟਿਊਬਵੈਲ ਕੁਨੈਕਸ਼ਨ A/C A104/221, 5BHP ਜ਼ੋ ਸ੍ਰੀ ਹਰਭਜਨ ਸਿੰਘ ਪੁੱਤਰ ਸੋਹਨ ਸਿੰਘ, ਵਾਸੀ ਮਿਸ਼ਰਪੁਰਾ ਦੇ ਨਾਮ ਤੇ ਚੱਲਦਾ ਹੈ, ਬਦਲ ਕੇ ਸ੍ਰੀ ਕਸ਼ਮੀਰ ਸਿੰਘ ਪੁੱਤਰ ਅਨੂਪ ਸਿੰਘ, ਵਾਸੀ ਮਿਸ਼ਰਪੁਰਾ ਦੇ ਨਾਮ ਕਰਨਾ ਹੈ। ਜਿਸ ਕਿਸੇ ਨੂੰ ਇਤਰਾਜ਼ ਹੋਵੇ ਉਹ 15 ਦਿਨ ਦੇ ਅੰਦਰ-2 ਲਮਤੀ ਅਰਜ਼ੀ ਦੇਵੇ ਜੀ। ਵੱਲੋਂ ਏਈਈ ਪੀਐਸਪੀਸੀਐਲ/ਓਪੀ ਵੈਸਟ ਐਸ/ਡੀ ਬਟਾਲਾ।

## ਬੇਦਖਲੀ ਨੋਟਿਸ

- ਅਸੀਂ ਹਰਭਜਨ ਸਿੰਘ ਪੱਤਰ ਅਮਰੀਕ ਸਿੰਘ ਵਾ ਬਲਜੀਤ ਕੌਰ ਪਤਨੀ ਹਰਭਜਨ ਸਿੰਘ ਵਾਸੀ ਪਿੰਡ ਦੇਵੀਨਗਰ (ਅਬਰਾਵਾਂ) ਸਬ-ਤਹਿਸੀਲ ਬਨੂੜ, ਜ਼ਿਲ੍ਹਾ ਐਸਏਐਸ ਨਗਰ ਹਲਫ਼ ਤੋਂ ਬਿਆਨ ਕਰਦੇ ਹਾਂ, ਕਿ ਸਾਡਾ ਲੜਕਾ ਧਰਮਪੀਤ ਸਿੰਘ, ਜੋ ਸਾਡੇ ਕਹਿਣ ਤੋਂ ਬਾਹਰ ਹੈ। ਅਸੀਂ ਇਸ ਨੂੰ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।
- r ਮੈਂ, ਮਨਜੀਤ ਕੌਰ ਪਤਨੀ ਲੇਟ ਦਰਸ਼ਨ ਸਿੰਘ ਵਾਸੀ ਪਿੰਡ ਤੇ ਡਾਕ ਅਜਨੌਦਾ ਕਲਾਂ, ਤਹਿਸੀਲ ਨਾਭਾ, ਜਿਲਾ ਪਟਿਆਲਾ ਆਪਣੇ ਲੜਕੇ ਸੁਖਵਿੰਦਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਚੱਲ ਅਚੱਲ ਜਾਇਦਾਦ ਤੋਂ ਸੇਦਖਲ ਕਰਦੀ ਹਾਂ। ਲੈਣ-ਦੇਣ, ਚੰਗੇ ਮਾੜ੍ਹੇ, ਗੈਰਕਾਨੂੰਨੀ ਕੰਮਾਂ ਦਾ ਉਹ ਖੁੰਦ ਜਿੰਮੇਵਾਰ ਹੋਵੇਗਾ, ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

#### ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ

ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ।ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

## ਬੇਦਖਲੀ ਨੋਟਿਸ

🖛 ਮੈਂ, ਰਣਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਮਕਾਨ ਨੰਬਰ 736/49, ਵਾਰਡ ਨੰਬਰ 1, ਮਾਨ ਨਗਰ, ਡੇਰਾ ਬਾਬਾ ਨਾਨਕ ਰੋਡ, ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਮੇਰਾ ਪਤੀ ਹਰਪੀਤ ਸਿੰਘ ਪੱਤਰ ਧਰਮ ਸਿੰਘ ਮੇਰੇ ਤੋਂ ਅਲੱਗ ਰਹਿੰਦਾ ਹੈ, ਮੈਂ ਪ੍ਰਾਈਵੇਟ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦੀ ਹਾਂ। ਕਿਸੇ ਵੇਲੇ ਆ ਕੇ ਮੇਰੇ ਨਾਲ ਲੜਾਈ ਝਗੜਾ ਕਰਦਾ ਹੈ। ਮੇਰੇ ਪਤੀ ਵੱਲੋਂ ਕਿੱਤੇ ਗਏ ਲੈਣ-ਦੇਣ ਅਤੇ ਮਾੜੇ ਚੰਗੇ ਕੈਮਾਂ ਦਾ ਇਹ ਖ਼ੁਦ ਜ਼ਿੰਮੇਵਾਰ ਹੋਵੇਗਾ। ਅੱਜ ਤੋਂ ਮੇਰਾ ਇਸ ਨਾਲ਼ ਕੋਈ ਤਾਲਕ ਵਾਸਤਾ ਨਹੀਂ ਰਿਹਾ।

🖛 ਅਸੀਂ, ਮਦਨਜੀਤ ਸਿੰਘ ਅਤੇ ਰਾਜਿੰਦਰ ਕੌਰ

ਵਾਸੀ 92ਬੀ021/1948, ਸ਼ਿਵਾਲਿਕ ਹੋਮਜ

ਖਰੜ ਮੋਹਾਲੀ ਬਿਆਨ ਕਰਦੇ ਹਾਂ ਕਿ ਸਾਡਾ

- ਲੜਕਾ ਸੁਖਦੀਪ ਸਿੰਘ ਅਸ਼ਤ ਅਤੇ ਉਸ ਦੀ ਪਤਨੀ ਸ਼ਵੇਤਾ ਅਸ਼ਤ ਸਾਡੇ ਕਹਿਣੇ ਤੋਂ ਬਾਹਰ ਹਨ। ਅਸੀਂ ਇਨਾਂ ਨੂੰ ਆਪਣੀ ਚੱਲ/ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਨਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ▼ ਅਸੀਂ, ਸਖਦੇਵ ਸਿੰਘ (55 ਸਾਲ) ਆਧਾਰ ਕਾਰਡ ਨੂੰ 348825338072 ਪੱਤਰ ਗਿਆਨ ਸਿੰਘ ਪੁੱਤਰ ਜੱਗਾ ਸਿੰਘ ਅਤੇ ਬਲਵੀਰ ਕੌਰ (52 ਸਾਲ) ਆਧਾਰ ਕਾਰਡ ਨੰ 482791831170 ਪਤਨੀ ਸੁਖਦੇਵ ਸਿੰਘ ਪੁੱਤਰ ਗਿਆਨ ਸਿੰਘ ਵਾਸੀਆਨ ਪਿੰਡ ਕੁਤਬੀਵਾਲ ਤਹਿਸੀਲ ਸ਼ਾਹਕੋਟ ਜਲੰਧਰ ਪੰਜਾਬ ਬਿਆਨ ਕਰਦੇ ਹਾਂ ਕਿ ਸਾਡਾ ਲੜਕਾ ਵਿਕਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਤਬੀਵਾਲ, ਤਹਿਸੀਲ ਸ਼ਾਹਕੋਟ ਜਿਲਾ ਜਲੰਧਰ, ਪੰਜਾਬ, ਭਾਰਤ ਜੋ ਕਿ ਇਸ ਵੇਲੇ ਮਨੀਲਾ (ਫਿਲਪਾਈਨ ਵਿਖੇ ਰਹਿੰਦਾ ਹੈ, ਜੋ ਕਿ ਸ਼ਾਦੀਸ਼ੂਦਾ ਹੈ ਤੇ ਸਾਡੇ ਕਹਿਣੇ ਵਿਚ ਨਹੀਂ ਹੈ। ਉਹ ਗੈਂਗਸਟਰਾਂ ਨਾਲ ਰਲ ਕੇ ਲੋਕਾਂ ਕੋਲੋ ਫਿਰੌਤੀਆਂ ਮੰਗਦਾ ਹੈ ਤੇ ਗੈਰ ਕਾਨੂੰਨੀ ਕੰਮ ਕਰਦਾ ਹੈ। ਅਸੀਂ ਊਸ ਨੂੰ ਅਤੇ ਉਸ ਦੀ ਪਤਨੀ ਕਿਰਨਪ੍ਰੀਤ ਕੌਰ ਉਨਾਂ ਦੇ ਲੜਕਿਆਂ ਗੁਰਫਤਿਹ ਸਿੰਘ ਅਤੇ ਉਦੈਵੀਰ ਸਿੰਘ ਵਾਸੀਆਨ ਪਤਾ
- 🖛 ਮੈਂ', ਜਸਵੰਤ ਸਿੰਘ ਪੁੱਤਰ ਅਤਰੂ ਪਿੰਡ ਲਾਲਪੁਰ, ਡਾਕਖਾਨਾ ਬੜਵਾ, ਜਿਲਾ ਰੂਪਨਗਰ ਕਹਿਣੇ ਤੋਂ ਬਾਹਰ ਆਪਣੇ ਲੜਕੇ ਚਰਨ ਦਾਸ, ਉਸਦੀ ਪਤਨੀ ਅਕਵਿੰਦਰ ਕੌਰ ਤੇ ਉਸਦੇ ਬੱਚੇ ਨੂੰ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਉਪਰੋਕਤ ਦਿਤਾ ਹੈ) ਨੂੰ ਆਪਣੀ ਕੁੱਲ ਚੱਲ ਅਤੇ

ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਉਨਾ

ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ

ਹੋਵੇਗਾ। ਜਾਨੀ ਜਾਂ ਮਾਲੀ ਨਕਸਾਨ ਦੇ ਉਹ ਖਦ

ਜਿੰਮੇਵਾਰ ਹੋਣਗੇ। ਅਸੀਂ ਜਾਂ ਸਾਡੇ ਪਰਿਵਾਰਿਕ

ਮੈਂਬਰ ਜਾਂ ਜਾਇਦਾਦ ਹਰਗਿਜ ਜਿੰਮੇਵਾਰ ਨਹੀਂ

- 🕶 ਮੈਂ', ਕਮਲਾ ਦੇਵੀ ਪਤਨੀ ਸ਼ੀਵ ਰਾਮ ਵਾਸੀ ਪਿੰਡ ਆਹੁਲੂਵਾਲੀਆ ਤਹਿਸੀਲ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਨੇ ਆਪਣੇ ਪੁੱਤਰ ਗੋਰਵ ਕੁਮਾਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। 🖛 ਮੈਂ', ਕਰਨੈਲ ਸਿੰਘ ਪੁੱਤਰ ਨੇਕ ਸਿੰਘ ਵਾਸੀ
- ਧਾਲੀਵਾਲ ਪੱਤੀ ਪਿੰਡ ਛਾਜਲੀ ਤਹਿਸੀਲ ਸੁਨਾਮ ਜਿਲਾ ਸੰਗਰੂਰ ਨੇ ਆਪਣੇ ਲੜਕੇ ਰਣਜੀਤ ਸਿੰਘ (ਰਿੰਕੂ) ਤੇ ਨੂੰਹ ਹਰਮਨ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।
- 🖛 ਮੈਂ', ਪਵਿੱਤਰ ਪੁੱਤਰ ਸ੍ਰੀ ਸਰੂਪ ਪਿੰਡ ਦੇਧਨਾ ਤਹਿਸੀਲ ਪਾਤੜਾਂ (ਪਟਿਆਲਾ) ਨੇ ਆਪਣੀ ਲੜਕੀ ਸਿਮਰਨ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।
- 🖛 ਮੈਂ', ਲਖਵਿੰਦਰ ਕੌਰ ਪਤਨੀ ਲੇਟ ਜਸਵਿੰਦਰ ਸਿੰਘ ਵਾਸੀ #1407/7 ਫੇਜ 11 ਤਹਿਸੀਲ ਵਾ ਜਿਲਾ ਮੁਹਾਲੀ ਨੇ ਆਪਣੀ ਲੜਕੀ ਬਲਜਿੰਦਰ ਕੌਰਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।
- 🖛 ਮੈਂ. ਨਿਸ਼ਾਨ ਸਿੰਘ ਪੱਤਰ ਅਨਪ ਸਿੰਘ ਵਾ ਪਰਮਜੀਤ ਕੌਰ ਪਤਨੀ ਨਿਸ਼ਾਨ ਸਿੰਘ ਵਾਸੀਆਨ ਪਿੰਡ ਮਾਹੀਵਾਲਾ ਤਹਿਸੀਲ ਡੇਰਾਬਸੀ ਜਿਲਾ ਮੋਹਾਲੀ ਨੇ ਆਪਣੇ ਲੜਕੇ ਇੰਦਰਜੀਤ ਸਿੰਘ ਨੂੰ ਸਾਡੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।
- 🖛 ਮੈਂ ਜ਼ ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਭੂ ਕਲਾਂ, ਰਾਜਪੁਰਾ, ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਨੇ ਆਪਣੇ ਲੜਕੇ ਇੰਦਰਵੀਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਅਸੀਂ ਸਵਰਨ ਸਿੰਘ ਪੁੱਤਰ ਰਤਨ ਸਿੰਘ ਤੇ ਰਣਜੀਤ ਕੌਰ ਪਤਨੀ ਸਵਰਨ ਸਿੰਘ ਵਾਸੀਆਨ ਪਿੰਡ ਲਟੌਰ, ਸਬ ਤਹਿਸੀਲ ਚਨਾਰਥਲ ਕਲਾਂ, ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੀ ਲੜਕੀ ਨਵਦੀਪ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

- 🖛 ਮੈਂ', ਚਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਪਿੰਡ ਬਬਨਪੁਰ ਤਹਿ:ਧੂਰੀ ਜਿਲ੍ਹਾ ਸੰਗਰੂਰ ਨੂੰ ਆਪਣੇ ਲੜਕੇ ਜਗਦੀਪ ਸਿੰਘ ਅਤੇ ਨੂੰਹ ਹਰਜਿੰਦਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।
- 🖛 ਮੈਂ', ਰਣਬੀਰ ਸਿੰਘ ਪੁੱਤਰ ਰੋਸਨ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਘਨੋਲੀ ਤਹਿਸੀਲ ਸੀ ਅਨੰਦਪੁਰ ਸਾਹਿਬ ਜਿਲਾ ਰੂਪਨਗਰ ਨੇ ਆਪਣੇ ਲੜਕੇ ਗੁਰਿੰਦਰ ਸਿੰਘ ਅਤੇ ਉਸਦੀ ਪਤਨੀ ਕਿਰਨਜੀਤ ਕੋਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਹਰ ਕਿਸਮ ਦੇ ਲੈਣ ਦੇਣ ਅਤੇ ਨਫਾ ਨੁਕਸਾਨ ਦੇ ਇਹ ਖੁੱਦ ਜਿੰਮੇਵਾਰ ਹੋਣਗੇ।
- 🖛 ਮੈਂ', ਗੁਰਚਰਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰਾਮ ਨਗਰ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਹਲਫ਼ ਤੋਂ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਤਰਲੋਚਨ ਸਿੰਘ ਅਤੇ ੂਉਸ ਦੀ ਪਤਨੀ ਮਨਪ੍ਰੀਤ ਕੌਰ ਜੋਂ ਮੇਰੇ ਕਹਿਣ ਤੋਂ ਬਾਹਰ ਹਨ ਮੈਂ ਇਹਨਾਂ ਦੋਵਾਂ ਨੂੰ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।



ਐਸਸੀਓ 64–65, ਸੈਕਟਰ 17 ਬੀ, ਚੰਡੀਗੜ੍ਹ-160017, ਸੰਪਰਕ ਨੰ: 88504–78730, ਈਮੇਲ: armb.fgmochandigarh@unionbankofindia.com

ਈ ਨਿਲਾਮੀ ਵਿਕਰੀ ਨੋਟਿਸ

ਰਾਖਵੀ ਕੀਮਤ

ਸਾਰਣੀ 4ਏ (ਰੂਲ 8(6) ਦੀਆਂ ਤਜਵੀਜ਼ਾਂ ਵੇਖੋਂ) ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੋਟਿਸ ਆਮ ਜਨ ਸਧਾਰਨ ਨੂੰ ਅਤੇ ਕਰਜ਼ਦਾਰਾਂ ਅਤੇ ਗਰੰਟਰਾਂ ਨੂੰ ਖਾਸ ਕਰਕੇ ਅਧਿਕਾਰਤ ਅਫ਼ਸਰ ਵੱਲੋਂ ਨੋਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਜਾਇਦਾਦ ਜੋ ਕਿ ਯੂਨੀਅਨ ਬੈਂਕ ਆਫ਼ ਇੰਡੀਆ ਕੋਲ ਗਿਰਵੀ

ਹੈ ਦਾ ਸਕਿਉਰੀਟਾਈਜੈਂਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਦੇ ਸੈਕਸ਼ਨ 13(4) ਦੀਆਂ ਤਜਵੀਜ਼ਾਂ ਤਹਿਤ ਕਬਜ਼ਾ ਲੈ ਲਿਆ ਗਿਆ ਹੈ ਅਤੇ ਹੇਠ ਦਰਸ਼ਾਏ ਮੁਤਾਬਕ ਈ ਨਿਲਾਮੀ ਰਾਹੀਂ ਬੈਂਕ ਵੱਲ ਬਕਾਇਆ ਅਤੇ ਬਣਦੇ ਵਿਆਜ ਖਰਚੇ ਅਤੇ ਲਾਗਤਾਂ ਦੀ ਵਸੂਲੀ ਲਈ ਵੇਚਿਆ ਜਾਵੇਗਾ ਜਿਵੇਂ ਕਿ ਹੇਠ ਦਰਸ਼ਾਇਆ ਗਿਆ ਹੈ। ਜਾਇਦਾਦ 'ਜਿਵੇਂ ਹੈ ਜਿਥੇ ਹੈ ਜੋ ਕੁਝ ਹੈ ਉਥੇ ਹੈ ਅਤੇ ਕੋਈ ਦਾਅਵਾ ਨਹੀਂ' ਦੇ ਆਧਾਰ 'ਤੇ ਵੇਚੀ ਜਾਵੇਗੀ, ਅਤੇ ਇਸ ਦੀ ਕੋਈ ਵੀ ਵਰੇਟੀ ਜਾਂ ਮੁਆਵਜਾ ਨਹੀਂ ਹੈ।

ਹੇਠ ਦਰਸ਼ਾਈਆਂ ਜਾਇਦਾਦਾਂ ਆਨਲਾਈਨ ਈ-ਨਿਲਾਮੀ ਰਾਹੀਂ ਵੈਬਸਾਈਟ www.mstcecommerce.com 'ਤੇ ਮਿਤੀ 27.06.2023 ਨੂੰ ਸਵੇਰੇ 11.00 ਤੋਂ ਬਾਅਦ ਸ਼ਾਮ 4.00 ਵਜੇ ਤੱਕ ਵੇਚੀ ਜਾਵੇਗੀ

\*ਹਰੇਕ ਬੋਲੀ ਲਈ ਘੱਟੋ–ਘੱਟ ਬੋਲੀ ਵਾਧਾ ਰਕਮ ਰੁਪਏ 10,000/–ਜਾਂ ਇਸ ਉਪਰੰਤ ਇਸ ਦੇ ਗੁਣਾਂਕ ਹਨ। \*ਜਾਇਦਾਦ 'ਤੇ ਕਿਸੇ ਵੀ ਭਾਰ ਦੀ ਜਾਣਕਾਰੀ ਬੈਂਕ/ਸੁਰੱਖਿਅਤ ਲੈਣਦਾਰ ਨੂੰ ਨਹੀਂ ਹੈ।

ਖਾਤੇ ਦਾ ਕਰਜ਼ਦਾਰ/ਗਿਰਵੀਕਾਰ/ਗਾਰੰਟਰ ਦੇ ਨਾਂ ਨਾਂ

ਕਰਜਦਾਰ ਅਤੇ ਸਹਿ-ਭਾਗੀਦਾਰ : ਸ਼੍ਰੀਮਤੀ ਬਿਰਿੰਦਰ ਕੌਰ ਪੁੱਤਰੀ ਸ਼੍ਰੀ ਬਲਜਿੰਦਰ ਸਿੰਘ, ਫਲੈਂਟ ਸ੍ਰੀਮਤੀ ਬਿਰਿੰਦਰ ਕੌਰ ਨੂੰ 281, ਪਹਿਲੀ ਮੰਜਿਲ, ਟੀਡੀਆਈ ਸਿਟੀ, ਸੈਕਟਰ 110-111, ਐਸਏਐਸ ਨਗਰ, ਮੋਹਾਲੀ, ਪੰਜਾਬ ਗਰੰਟਰ : ਸ੍ਰੀ ਹਰਪ੍ਰੀਤ ਸਿੰਘ ਪੁੱਤਰ ਸ੍ਰੀ ਮੋਹਿੰਦਰ ਸਿੰਘ, ਵਾਸੀ ਮਕਾਨ ਨੂੰ ਈ-512, ਆਜਾਦ ਨਗਰ, ਪਟਿਆਲਾ, ਪਿਨ- 147001

ਡਿਮਾਂਡ ਨੋਟਿਸ ਦੀ ਮਿਤੀ ਤੇ ਰਕਮ ਦਾ ਦਾਅਵਾ

ਈਐਮਡੀ Rs. 29,70,000/-Rs. 2853,737/-Rs. 2,97,000/-

ਸਮੇਤ ਮਿਤੀ 1.2.2023 ਤੋਂ ਬਣਦੇ ਹੋਰ ਕਾਨੂੰਨਨ ਬਿਆਜ ਅਤੇ ਹੋਰ ਖਰਚੇ

💻 ਰਿਹਾਇਸੀ ਜਾਇਦਾਦ ਮਲਕੀਅਤ ਸ਼ੀਮਤੀ ਬਿਰਿਦਰ ਕੌਰ ਪੁੱਤਰੀ ਸ੍ਰੀ ਬਲਜਿੰਦਰ ਸਿੰਘ, ਫਲੈਂਟ ਨੂੰ 281, ਪਹਿਲੀ ਮਿਜਲ, ਟੀਡੀਆਈ ਸਿਟੀ, ਸੈਕਟਰ 110-111, ਐਸਏਐਸ ਨਗਰ, ਮੋਹਾਲੀ, ਪੰਜਾਬ ਜਾਇਦਾਦ ਦੀ ਚਾਰਦੀਵਾਰੀ : ਉਤਰ : ਫਲੈਂਟ ਨੂੰ 282, ਦਖਣ : ਖੁਲਾ ਆਸਮਾਨ, ਪੂਰਬ : ਰੋਡ, ਪੁਛਮ : ਖੁਲਾ ਆਸਮਾਨ (ਕਬਜੇ ਦੀ ਕਿਸਮ : ਸੈਕੇਤਿਕ ਕਬਜਾ) ਵਿਕਰੀ ਦੀਆਂ ਵਧੇਰੇ ਨਿਯਮ ਅਤੇ ਸ਼ਰਤਾਂ ਲਈ ਕ੍ਰਿਪਾ ਸੁਰੱਖਿਅਤ ਲੈਣਦਾਰ ਦੀ ਵੈਬਸਾਈਟ 'ਤੇ ਦਿੱਤੇ ਗਏ ਲਿੰਕ ਜੋ ਕਿ www.unionbankofindia.co.in ਅਤੇ ਵੈਬਸਾਈਟ www.mstcecommerce.com

ਤੇ ਪਹੁੰਚ ਕਰੋ। ਈਐਮਡੀ ਤਬਦੀਲੀ/ਈਐਮਡੀ ਰੈਫਿਡ<sup>–</sup>ਜਾਂ ਕਿਸੇ ਵੀ ਵਿੱਤੀ ਅਤੇ ਖਾਤੇ ਸਬੰਧੀ ਸਮੱਸਿਆ ਲਈ ਬੋਲੀਕਾਰ ਸਿੱਧੇ ਹੈਲਪ ਡੈਂਸਕ ਨੈ. 033-22901004/033-22895064 'ਤੇ ਸੰਪਰਕ ਕਰਨ ਜਾਂ bbarik@mstcindia.co.in, shembram@mstcindia.co.in 'ਤੇ ਈਮੇਲ ਕਰਨ। ਸੈਪਰਕ ਦੇ ਵੇਰਵੇ ਲਿੰਕ https://www.mstcecommerce.com/auctionhome/ibapi ਦੇ ਲਾਗਇਨ ਪੇਜ ਦੇ ਹੈਲਪ ਡੈਸਕ ਮੈਨਿਊ ਵਿਖੇ ਦਿੱਤੇ ਗਏ ਹਨ। ਰਜਿਸ਼ਟ੍ਰੇਸ਼ਨ ਅਤੇ ਲਾਗਇਨ ਅਤੇ ਬੋਲੀ ਨਿਯਮਾਂ ਲਈ ਪਹੁੰਚ ਕਰੋ https://www.mstcecommerce.com/auctionhome/ibapi/index.jsp

ਸਟੇਚੁਰੀ ਇਨਟਰਸਟ (ਇਨਫੋਰਸਮੈਂਟ) ਰੂਲਸ 2002 ਦੇ ਰੂਲ 8(6)/ਰੂਲ 9(1) ਤਹਿਤ 30 ਦਿਨਾਂ ਦਾ ਸਟੇਚੁਰੀ ਵਿਕਰੀ ਨੋਟਿਸ

ਇਸ ਨੌਟਿਸ ਨੂੰ ਸਕਿਊਰਟੀ ਇੰਨਟਰਸਟ (ਇਨਫੋਰਸਮੈਂਟ) ਰੂਲਸ 2002 ਦੇ ਰੂਲ 8(6)/ਰੂਲ 9(1) ਤਹਿਤ ਕਰਜ਼ਦਾਰਾਂ/ਗਰੰਟਰਾਂ ਲਈ ਉਪਰੋਕਤ ਕਰਜ਼ੇ ਲਈ ਉਪਰੋਕਤ ਮਿਤੀ ਨੂੰ ਈ-ਨਿਲਾਮੀ ਵਿਕਰੀ ਸਬੰਧੀ ਨੌਟਿਸ ਸਮਝਿਆ ਜਾਵੇ। ਸਥਾਨ : ਚੰਡੀਗੜ ਅਧਿਕਾਰਤ ਅਫ਼ਸਰ, ਯੂਨੀਅਨ ਬੈਂਕ ਆਫ਼ ਇੰਡੀਆ

ਮਿਤੀ: 25.05.2023 C M Y B

ਵਿਕਰੀ ਯੋਗ ਜਾਇਦਾਦ ਦਾ ਵੇਰਵਾ

ਮੈਨੇਜਿੰਗ ਡਾਇਰੈਕਟਰ

ਵਜੋਂ ਸੰਬੋਧਨ ਕੀਤਾ ਗਿਆ ਹੈ)

ਉਪਰੋਕਤ ਉਦੇਸ਼ ਦੀ ਪੁਰਤੀ ਲਈ ਕੀਤਾ ਗਿਆ ਹੈ।

ਪ੍ਰਸਤਾਵਿਤ ਤਬਾਦਲੇ ਸਬੰਧੀ ਆਰਬੀਆਈ ਨੇ ਮਿਤੀ 1 ਮਈ 2023 ਨੂੰ ਪਹਿਲਾਂ ਹੀ

ਇਸ ਸਬੰਧੀ ਕੋਈ ਸਪਸ਼ਟੀਕਰਨ ਅਤੇ ⁄ਜਾਂ ਇਤਰਾਜ ਇਸ ਨੌਟਿਸ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਕੰਪਨੀ ਦੇ ਰਜਿਸਟਰਡ ਦਫਤਰ ਦੇ ਪਤੇ 'ਤੇ ਭੇਜਿਆ ਜਾਵੇ।

ਐਸਪੀ ਓਸਵਾਲ

ਸਥਾਨ: ਲੁਧਿਆਣਾ

ਜਨਤਕ ਸੂਚਨਾ

ਇਹ ਆਮ ਜਨਤਾ ਦੀ ਜਾਣਕਾਰੀ ਲਈ ਹੈ ਕਿ

ਸਾਡੇ ਪ੍ਰੋਜੈਕਟ ਮੈਸਰਜ਼ ਕੀਮੋਰੋ ਇੰਡਸਟਰੀਜ਼ ਲਿਮਿਟੇਡ ਪਿੰਡ ਧਮਨਹੇੜੀ, ਸੀਲ ਕੈਮੀਕਲ ਕੰਪਲੈਕਸ, ਤਹਿਸੀਲ-ਰਾਜਪੁਰਾ, ਜ਼ਿਲ੍ਹਾ-ਪਟਿਆਲਾ, ਰਾਜ-ਪੰਜਾਬ, ਨੂੰ ਰਾਜ ਪੱਧਰੀ ਵਾਤਾਵਰਣ ਪ੍ਰਭਾਵ ਮੁਲਾਕਣ ਅਥਾਰਟੀ, ਪੰਜਾਬ ਨੇ ਆਪਣੇ EC Identification No. EC23B021PB146529 ਅਤੇ ਫਾਈਲ ਨੂੰਬਰ SEIAA/PB/IND/2023/EC/01 ਮਿਤੀ 23.04.2023 ਦੇ ਰਾਹੀ ਵਾਤਾਵਰਣ ਪ੍ਰਵਾਨਗੀ ਦਿਤੀ ਹੈ। ਇਸ ਪ੍ਰਵਾਨਗੀ ਪੱਤਰ ਦੀ ਕਾਪੀ ਪੰਜਾਬ ਪ੍ਰਦੂਸ਼ਣ ਕੈਟਰੋਲ ਬੋਰਡ, ਪਟਿਆਲਾ ਕੋਲ<sup>ੇ</sup> ਉਪਲਬਧ ਹੈ ਅਤੇ ਕਾਰਜਕਾਰੀ ਦਿਨ ਦੇ ਦੌਰਾਨ ਜੇ ਚਾਹੁਣ ਤਾਂ ਵੇਖੀ ਜਾ ਸਕਦੀ ਹੈ।ਵਲੋਂ ਮੈਸਰਜ਼ ਕੀਮੋਰੋ ਇੰਡਸਟਰੀਜ਼ ਲਿਮਿਟੇਡ ਪਿੰਡ ਧਮਨਹੇੜੀ, ਸੀਲ ਕੈਮੀਕਲ ਕੰਪਲੈਕਸ, ਤਹਿਸੀਲ-ਰਾਜਪੁਰਾ, ਜ਼ਿਲ੍ਹਾ-ਪਟਿਆਲਾ, ਰਾਜ-ਪੰਜਾਬ

ਤਕਸੀਮ ਕੇਸ ਮੌਜਾ ਪਿੰਡ ਢਕਾਨਸੂ ਖੁਰਦ ਤਹਿਸੀਲ ਰਾਜਪਰਾ

. ਜਸਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਪੁੱਤਰ ਲਛਮਣ ਸਿੰਘ . ਮਨੀ ਸਿੰਘ ਪੁੱਤਰ ਜ਼ਸਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਰੇਵਟਦਾਰ ਪਿੰਡ ਢਕਾਨਸੂ ਖੁਰਦ, ਤਹਿ: ਰਾਜਪੁਰਾ, ਜਿਲਾ ਪਟਿਆਲਾ ਬਾਰੇ ਅਦਾਲਤ ਹਜਾ ਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਉਕਤ ਮਸਲਇਲਾਨ ਦੀ ਇਤਲਾਹ ਸਧਾਰਨ ਤਰੀਕੇ ਨਾਲ ਨਹੀਂ ਹੋ ਸਕਦੀ। ਇਸ ਲਈ ਉਕਤ ਮਸੂਲਇਲਾਨ ਨੂੰ ਇਸ ਇਸ਼ਤਿਹਾਰ ਰਾਹੀਂ ਸਚਿਤ ਕੀਤਾ ਜਾਂਦਾ ਹੈ ਕਿ ਉਕਤ ਅਨਵਾਟ ਕੇਸ ਮੇਰੀ ਅਦਾਲਤ ਵਿਚ ਮਿਤੀ 16.6.2023 ਲਈ ਲੱਗਾ ਹੋਇਆ ਹੈ। ਆਪ ਇਸ ਤਾਰੀਖ ਪੇਸੀ ਵਾਲੇ ਦਿਨ ਅਸਾਲਤਨ ਹਾ ਵਕਾਲਤਨ ਮੇਧ ਹੋ ਕਿ ਕੇਧ ਹੀ ਮੈਸ਼ਵੀ ਕਰ ਧਕਦੇ ਹੋ। ਬਾਅਦ ਗੁਜਰਨੇ ਤਾਰੀਖ, ਅਗਲੀ ਕਾਰਵਾਈ ਅਮਲ ਵਿਚ ਲਿਆਦੀ

ਸਹਾਇਕ ਕੁਲੈਕਟਰ ਦਰਜਾ ਅੱਵਨ ਰਾਜਪੁਰਾ।